

ਯੂਹੰਨਾ ਦੇ ਪਰਕਾਸ਼ ਦੀ ਪੋਥੀ

ਲੇਖਕ

ਰਸੂਲ ਯੂਹੰਨਾ ਆਪਣੇ ਆਪ ਨੂੰ ਇਸ ਪੁਸਤਕ ਦਾ ਲੇਖਕ ਕਰਕੇ ਦਰਸਾਉਂਦਾ ਹੈ, ਜਿਸ ਨੇ ਉਹ ਸਭ ਕੁਝ ਲਿਖਿਆ ਜੋ ਪਰਮੇਸ਼ੁਰ ਨੇ ਸਵਰਗ ਦੂਤ ਦੀ ਜੁਬਾਨੀ ਉਸ ਨੂੰ ਆਖਿਆ ਸੀ। ਕਲੀਸਿਯਾ ਦੇ ਸਭ ਤੋਂ ਪਹਿਲੇ ਲੇਖਕ, ਜਿਵੇਂ ਕਿ ਜਸਟਿਨ ਮਾਰਟਰ, ਆਇਰੀਨੀਅਸ, ਹਿਪੋਲਿਅਟਸ, ਤਰਤੂਲੀਅਨ, ਕਲੇਮੈਂਟ, ਐਲੋਕਜ਼ਾਨਡ੍ਰਿਆ ਅਤੇ ਮੁਰਟੀਰੀਅਨ ਆਦਿ ਸਭ ਰਸੂਲ ਯੂਹੰਨਾ ਨੂੰ ਪਰਕਾਸ਼ ਦੀ ਪੋਥੀ ਦੀ ਪੁਸਤਕ ਦੇ ਲੇਖਕ ਵਜੋਂ ਸਵੀਕਾਰ ਕਰਦੇ ਹਨ। ਪਰਕਾਸ਼ ਦੀ ਪੋਥੀ ‘ਭਵਿੱਖਬਾਣੀ’ ਰੂਪ ਵਿੱਚ ਲਿਖੀ ਗਈ ਹੈ, ਜੋ ਕਿ ਇੱਕ ਪ੍ਰਕਾਰ ਦਾ ਯਹੂਦੀ ਸਾਹਿਤ ਹੈ, ਇਹ ਸੰਕੇਤਕ ਚਿੱਤਰਾਂ ਦੀ ਵਰਤੋਂ ਕਰਦੇ ਹੋਏ ਕਲੀਸਿਯਾ ਦੇ ਉਨ੍ਹਾਂ ਲੋਕਾਂ ਲਈ ਇੱਕ ਉਮੀਦ ਦਾ ਸੰਚਾਰ ਕਰਦੀ ਹੈ (ਅੰਤ ਵਿੱਚ ਪਰਮੇਸ਼ੁਰ ਦੀ ਪੂਰੀ ਤਰ੍ਹਾਂ ਜਿੱਤ ਨਾਲ) ਜੋ ਅਤਿਆਚਾਰ ਸਹਿ ਰਹੇ ਸਨ।

ਤਾਰੀਖ ਅਤੇ ਲਿਖਣ ਦਾ ਸਥਾਨ

ਇਹ ਪੁਸਤਕ ਲਗਭਗ 95-96 ਈ। ਦੇ ਵਿਚਕਾਰ ਲਿਖੀ ਗਈ।

ਯੂਹੰਨਾ ਦੱਸਦਾ ਹੈ ਕਿ ਉਹ ਈਜ਼ੀਅਨ ਸਾਗਰ ਵਿੱਚ ਪਤਮੁਸ ਨਾਮ ਦੇ ਇੱਕ ਟਾਪੂ ਉੱਤੇ ਸੀ ਜਦੋਂ ਉਸ ਨੇ ਇਸ ਭਵਿੱਖਬਾਣੀ ਨੂੰ ਪ੍ਰਾਪਤ ਕੀਤਾ (1:9)।

ਪ੍ਰਾਪਤ ਕਰਤਾ

ਯੂਹੰਨਾ ਨੇ ਕਿਹਾ ਕਿ ਇਹ ਭਵਿੱਖਬਾਣੀ ਏਸ਼ੀਆ ਵਿੱਚ ਸੱਤ ਕਲੀਸਿਯਾਵਾਂ ਨੂੰ ਸੰਬੋਧਿਤ ਕਰਦੇ ਹੋਏ ਕੀਤੀ ਗਈ ਸੀ (1:4)।

ਉਦੇਸ਼

ਪਰਕਾਸ਼ ਦੀ ਪੋਥੀ ਦਾ ਮਕਸਦ ਯਿਸੂ ਮਸੀਹ ਨੂੰ ਪੁਗਟ ਕਰਨਾ ਹੈ (1:1), ਅਤੇ ਉਸ ਦੇ ਵਿਅਕਤੀਤਵ, ਉਸ ਦੀ ਸ਼ਕਤੀ ਅਤੇ ਉਸ ਦੇ ਦਾਸਾਂ ਨੂੰ ਉਹ ਵਿਖਾਉਣਾ ਹੈ, ਜੋ ਛੇਤੀ ਹੀ ਹੋਣ ਵਾਲਾ ਹੈ। ਇਹ ਆਖਰੀ ਚੇਤਾਵਨੀ ਹੈ ਕਿ ਸੰਸਾਰ ਦਾ ਅੰਤ ਜ਼ਰੂਰ ਹੋਵੇਗਾ ਅਤੇ ਨਿਆਂ ਹੋਣਾ ਤੈਅ ਹੈ। ਇਹ ਪੁਸਤਕ ਸਾਨੂੰ ਸਵਰਗ ਦੀ ਅਤੇ ਉਸ ਸਾਰੀ ਸ਼ਾਨਦਾਰ ਮਹਿਮਾ ਦੀ ਇੱਕ ਛੋਟੀ ਜਿਹੀ ਝਲਕ ਦਿੰਦੀ ਹੈ ਜੋ ਉਨ੍ਹਾਂ ਦੀ ਉਡੀਕ ਕਰਦੀ ਹੈ, ਜੋ ਆਪਣੇ ਬਸਤਰ ਨੂੰ ਚਿੱਟਾ ਰੱਖਦੇ

হন। পরকাস্ত দী পেখী সানুঁ মহা-কস্ট অতে উস নাল জুজীআঁ সাৰীআঁ বিপত্তি বারে দেংসদী হৈ অতে নাল গী উস আখৰী বঁঢ়ী-অঁগা বারে দী, জিস দা সাহমণা সাৰে অবিষ্ফলাসী লেকাঁ নুঁ অন্তকাল লষ্টী কৰনা পদ্বেগা। ইহ পুসতক স্মৈতান দে ডেৱে জাণ অতে উস দে অতে উস দে দৃতাঁ লষ্টী নিযুকত বিনাস্ত দী গৱেল বার-বার দেৱেৱাউঁদী হৈ।

**বিষ্টা-বসতু
খুলাসা কৰনা
রূপ-ৱেখা**

1. মসীহ দা পুকাস্তন অতে যিসু দী গবাহী — 1:1-8
2. উহ চীজাঁ জো তুসী দেখীআঁ হন — 1:9-20
3. সঁত সখানক কলীমিজাবাঁ — 2:1-3:22
4. বাপৰনু বালীআঁ ঘটনাবাঁ — 4:1-22:5
5. পুঁৰু দী আখৰী চেতাবনো অতে রসুল দী আখৰী পুৱখন — 22:6-21

১ যিসু মসীহ দা পরকাস্ত, জিহজ্ঞা পৰমেসুৰ নে আপণিআঁ দাসাঁ নুঁ বিখাউণ লষ্টী উহ নুঁ দিঁতা অৱধাত ওহ গৱেলাঁ জিহজ্ঞীআঁ ছেতী হোণ বালীআঁ হন; অতে উস নে আপণে সবৰগ দৃত নুঁ ভেজ কে উস দুআৱা আপণে দাস যুহুন্দা উতৈ ইহ গৱেলাঁ পুগট কীভীআঁ। **২** জিস নে পৰমেসুৰ দে বচন দী অতে যিসু মসীহ দী অৱধাত উহনাঁ সভনাঁ গৱেলাঁ দী জো উস নে দেখীআঁ সন, গবাহী দিঁতী। **৩** যঁন হৈ উহ জিহজ্ঞা অৱৰ্গী বাক দে বচনাঁ নুঁ পড়ুদা হৈ অতে উহ জিহজ্ঞে সুণ্দে হন, অতে জো কুশ ইহ দে বিঁচ লিখিআ হোইতা হৈ উস দী পালনা কৰদে হন, কিউঁ জো সমাঁ নেঁজে হৈ।

সঁতাঁ কলীমিজাবাঁ নুঁ নমসকার

৪ যুহুন্দা বঁলেঁ, অঁগো উনুঁ সঁতাঁ কলীমিজাবাঁ নুঁ জিহজ্ঞীআঁ অসিজা বিঁচ হন: উহ দী বঁলেঁ জিহজ্ঞা হৈ, জিহজ্ঞা সী অতে জিহজ্ঞা আউণ বালা হৈ, কিৰণা অতে স্থাঁতী তুহানুঁ মিলদী রহে। অতে উহনাঁ সঁতাঁ আতমিআঁ দী বঁলেঁ জিহজ্ঞে উহ দে সিংঘাসণ দে অঁগো হন। **৫** অতে যিসু মসীহ দী বঁলেঁ জিহজ্ঞা সঁচা গবাহ অতে মুৰদিআঁ বিঁচেঁ পহিৱেঁ ঠা অতে পৰতী দে রাজিআঁ দা হাকম হৈ। উহ দী জিহজ্ঞা সাডে নাল পিআৱ কৰদা হৈ অতে জিস নে

আপণে লহু নাল সাড়ে পাপাং তেঁ সান্ধি ছুটকারা দিঁতা । ৬ অতে উস নে সান্ধি ইঁক পাত়জ্ঞাহী বণাইশ্বা কি অসৌঁ উহ দে পিতা পরমেসুর লাঈ জাজক বষ্টীষ্টে, উমে দী মহিমা অতে পরাকরম সুঁগো-জুঁগ হোব্বে! আমীন।

৭ দেখে, উহ বংদলাং দে নাল আউঁদা হৈ অতে হরেক অংখ উস নুঁ দেখেরী, উহ দী জিনুঁ উস নুঁ দীঁনুআ সী দেখলগো, অতে যরতী দীআঁ সারীআঁ কুমাং উস দে কারন দীরলাপ করনগীআঁ। হাঁ! আমীন।

৮ মেঁ অলঢা অতে উমেগা হাঁ, ইহ আখণা পুঁভু পরমেসুর দা হৈ অরথাত উহ জিহজা হৈ, জিহজা সী অতে জিহজা আউঁ দালা হৈ, জে সরব স্কতীভান হৈ।

যুহুনা নুঁ মসীহ দা দরস্তু

৯ মেঁ যুহুনা, জে তুহাড়া ভুগ অতে তুহাডে নাল রল কে, উস বিপত্তা অতে রাজ অতে সংস্কৃত দিঁচ জে জিসু দিঁচ হৈ সাংশী হাঁ, পরমেসুর দে বচন অতে জিসু দী গবাহী দেন দে কারন উস টাপু দিঁচ সী, জিস নুঁ পাত্মুস কিহা জাঁদা হৈ। ১০ মেঁ পুঁভু দে দিন আতুমা দিঁচ আইশ্বা অতে মেঁ আপণে পিঁছে তুরু জিহী ইঁক দেঁড়ী অবাজ্জ ইহ আখদে সুণী, ১১ কি জে কুশ তুঁ দেখদা হৈ, সে ইঁক পেঁচী দিঁচ লিখ লৈ অতে সঁতাং কলীমিজাবাং নুঁ ভেজ দে অরথাত অছসম, সমুরনে, পরগামুম, শুআতীরে, সারদীম, দ্বিলদলদ্বীষ্টে অতে লাউদিকীষ্টে নুঁ। ১২ অতে মেঁ উস অবাজ্জ নুঁ জিহজ্জ মেরে নাল গৱল করদী সী, দেখল লাঈ মুক্ষিআ অতে জদ মুক্ষিআ তাং সেনে দে সঁত স্থাদান দেখে। ১৩ অতে উহনাং স্থাদানান দে দিচকার মন্তুখ দে পুঁতু দুরগা কেদী দেখিআ, জিস নেঁ পৈরাং তঁক চেরা পহিনিআ হোইশ্বা সী অতে ছাতী দাআলে সেনে দী পেটী বংশী হোদী সী। ১৪ উহ দা সির অতে দাল উঁন দে দাংরুঁ চিঁটে সরোঁ বৰদু দে সমান সন, অতে উহ দীআঁ অংখাং অংগ দী লাট দুরগীআঁ সন। ১৫ অতে উহ দে পৈর সুঁয় পিঁতল দুরগো সন, জিদেঁ উহ ভঁঠী দিঁচ তাইশ্বা হোব্বে অতে উহ দী অবাজ্জ বহুতে পাণীআঁ দী ঘুুক দুরগী সী। ১৬ উস দে সঁজে হঁঁস দিঁচ সঁত তারে সন অতে উহ দে মুঁহ দিঁচে ইঁক দেয়ারী তিঁখী তলদ্বার নিকলদী সী, অতে উহ দা চিহুরা অজিহা সী জিদেঁ সুরজ আপণে ডাঢে তেজ নাল চমকদা হৈ। ১৭ জদ মেঁ উহ নুঁ দেখিআ তাং উহ দে পৈরাং দিঁচ মুরদে দাংরুঁ ডিঁগ পিআ তাং উস নে আপণা সঁজা হঁস মেরে উঁতে

ର୍ତ୍ତଖିଆ ଅତେ କିହା, ନା ଡର । ମୈ ପହିଲା ଅତେ ଆଖରୀ ହାଂ 18 ଅତେ ଜିଉଂଦା ହାଂ । ମୈ ମୁରଦା ମୀ ଅତେ ଦେଖ, ମୈ ଜୁଗୋ-ଜୁଗ ଜିଉଂଦା ହାଂ, ମୈତ ଅତେ ପଡ଼ାଲ ଦୀଆଂ କୁର୍ମିଆଂ ମେରେ କୋଲ ହନ । 19 ଇମ ଲଈ ଜେ କୁଳ ତୁଁ ଦେଖିଆ, ଜେ କୁଳ ହୈ ଅତେ ଜେ କୁଳ ଏହି ଦେ ସାଆଦ ହୋଣ ବାଲା ହୈ, ମେ ତୁଁ ଲିଖ ଲୈ । 20 ଅରଥାତ ଉହନାଂ ସତ୍ତ ତାରିଆଂ ଦା ଭେତ ଜିହଙ୍ଗେ ତୁଁ ମେରେ ସନ୍ତେ ହୁବୁ ହିଁଚ ଦେଖେ ସନ ଅତେ ଉହନାଂ ସତ୍ତ ସେନେ ଦେ ସ୍ଥାଦାନାଂ ଦା, ଉହ ସତ୍ତ ତାରେ ସତ୍ତାଂ କଲୀମିଜାବାଂ ଦେ ଦୂତ ହନ ଅତେ ଉହ ସତ୍ତ ସ୍ଥାଦାନ ସତ୍ତ କଲୀମିଜାବାଂ ହନ ।

2

ଅଛୁମୁମ ତୁଁ ସର୍ଦେଶ୍

1 ଅଛୁମୁମ ଦୀ କଲୀମିଜା ଦେ ଦୂତ ତୁଁ ଇମ ତରୁଂ ଲିଖ କି ଜିମ ନେ ଆପଣେ ସନ୍ତେ ହୁବୁ ହିଁଚ ସତ୍ତ ତାରେ ଫରେ ହୋଏ ହନ ଅତେ ଜିହଙ୍ଗା ସତ୍ତାଂ ସେନେ ଦେ ସ୍ଥାଦାନାଂ ଦେ ହିଚାଲେ ଫିରଦା ହୈ, ଉହ ଏହି ଆଖଦା ହୈ, 2 ମୈ ତେରେ କମାଂ, ମିହନତ ଅତେ ସବର ତୁଁ ଜାଣଦା ହାଂ ଅତେ ଏହି ଦୀ ଜେ ତୁଁ ବୁରିଆଂ ଦୀ ସହିଟ ନହିଁ କର ସକଦା ଅତେ ଜିହଙ୍ଗେ ଆପଣେ ଆପ ନୁଁ ରମ୍ଭଲ ଦେମଦେ ହନ, ପର ରମ୍ଭଲ ନହିଁ ହନ, ତୁଁ ଦେଖିଆ କି ଉହ ତୁଁଠେ ହନ । 3 ଅତେ ତୁଁ ଯୀରଜ ରଖଦା ହୈ ଅତେ ତୁଁ ମେରେ ନାମ ଦେ କାରନ ଦୁଁଖ ସରିଦା ରିହା ପର ବୁନ୍ଦିଆ ନହିଁ । 4 ପର ଫିର ଦୀ ମୈନୁଁ ତେରେ ହିରୁୟ ଏହି ଆଖଦା ହୈ କି ତୁଁ ଆପଣା ପହିଲା ପିଆର ଛଙ୍ଗ ଦିଁତା ହୈ । 5 ମୈ ଯାଦ କର କି ତୁଁ ବିକ୍ଷେଂ ଡିଙ୍ଗିରା ହୈ, ତେବା କର ଅତେ ପହିଲାଂ ଵରଗେ ହି କମ କର! ଜେ ତୁଁ ତେବା ନା କୀତି ତାଂ ମୈ ତେରେ କୋଲ ଆବାଂଗା ଅତେ ତେରେ ସ୍ଥାଦାନ ନୁଁ ଉସ ଦେ ଥାଂ ତେ ହଟା ଦିଆଂଗା । 6 ପର ତେରେ ହିଁଚ ଏହି ଗଲ ଚର୍ଚି ହୈ, କି ତୁଁ ନିକୁଲାଈଆଂ ଦେ କମାଂ ତେ ନଫ୍ରତ କରଦା ହୈ, ଜିନ୍ତୁନାଂ ତେ ମୈ ବୀ ନଫ୍ରତ କରଦା ହାଂ । 7 ଜିହ ଦେ କନେ ହୋଣ ମୈ ସୁଣେ କି ଆତମା କଲୀମିଜାବାଂ ନୁଁ କୀ ଆଖଦା ହୈ । ଜିହଙ୍ଗା ଜିତ୍ତଣ ବାଲା ହୈ ଉହ ନୁଁ ମୈ ଜୀବନ ଦେ ବିରଛ ହିଁଚେ ଖାଣ ଲଈ ଦିଆଂଗା, ଜେ ପରମେଶ୍ଵର ଦେ ଫିରଦେଶ ହିଁଚ ହୈ ।

ସମୁରନେ ତୁଁ ସର୍ଦେଶ୍

8 ସମୁରନେ ଦୀ କଲୀମିଜା ଦେ ଦୂତ ତୁଁ ଇମ ତରୁଂ ଲିଖ କି ଜିହଙ୍ଗା ପହିଲା ଅତେ ଆଖରୀ ହୈ, ଜିହଙ୍ଗା ମରିଆ ଅତେ ଦେର ଜିଉଂଦା ହେ ଗିଆ, ଉହ ଏହି ଆଖଦା ହୈ 9 ମୈ ତେରୀ ବିପତା ଅତେ ଗରୀବୀ ନୁଁ ଜାଣଦା ହାଂ ଭାବେ ନୁଁ ଯନଦାନ

ਹੈ ਅਤੇ ਉਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਯਹੂਦੀ ਨਹੀਂ ਹਨ ਸਗੋਂ ਸ਼ੈਤਾਨ ਦੀ ਮੰਡਲੀ ਹਨ। 10 ਜਿਹੜੇ ਦੁੱਖ ਤੂੰ ਸਹਿਣ ਕਰਨੇ ਹਨ, ਤੂੰ ਉਹਨਾਂ ਤੋਂ ਨਾ ਡਰੀ। ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੂੰ ਕੈਦ ਵਿੱਚ ਪਾ ਦੇਵੇਗਾ ਅਤੇ ਤੁਹਾਨੂੰ ਦਸ ਦਿਨ ਤੱਕ ਤਸੀਹੇ ਦਿੱਤੇ ਜਾਣਗੇ। 11 ਜਿਹ ਦੇ ਕੰਨ ਹੋਣ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਦੂਜੀ ਮੌਤ ਉਸ ਦਾ ਕੁਝ ਵੀ ਵਿਗਾੜ ਨਹੀਂ ਸਕੇਗੀ।

ਪਰਗਾਮੁਮ ਨੂੰ ਸੰਦੇਸ਼

12 ਪਰਗਾਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹ ਦੇ ਕੋਲ ਦੋਧਾਰੀ ਤਿੱਖੀ ਤਲਵਾਰ ਹੈ, ਉਹ ਇਹ ਆਖਦਾ ਹੈ, 13 ਮੈਂ ਜਾਣਦਾ ਹਾਂ ਤੂੰ ਉਥੇ ਵੱਸਦਾ ਹੈ ਜਿੱਥੇ ਸ਼ੈਤਾਨ ਦੀ ਗੱਦੀ ਹੈ। ਤੂੰ ਮਜ਼ਬੂਤੀ ਨਾਲ ਮੇਰਾ ਨਾਮ ਫੜ੍ਹੀ ਰੱਖਦਾ ਹੈ ਅਤੇ ਤੂੰ ਉਹਨਾਂ ਦਿਨਾਂ ਵਿੱਚ ਵੀ ਮੇਰੇ ਵਿਸ਼ਵਾਸ ਤੋਂ ਇੰਨਕਾਰ ਨਹੀਂ ਕੀਤਾ, ਜਦੋਂ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਵਫ਼ਾਦਾਰ ਸੀ, ਤੁਹਾਡੇ ਵਿੱਚ ਉਥੇ ਮਾਰਿਆ ਗਿਆ ਜਿੱਥੇ ਸ਼ੈਤਾਨ ਵੱਸਦਾ ਹੈ। 14 ਪਰ ਤਾਂ ਵੀ ਮੈਨੂੰ ਤੇਰੇ ਤੋਂ ਕੁਝ ਸ਼ਿਕਾਇਤਾਂ ਹਨ, ਕਿ ਉਥੇ ਤੇਰੇ ਕੋਲ ਉਹ ਹਨ ਜਿਹੜੇ ਬਿਲਾਪ ਦੀ ਸਿੱਖਿਆ ਨੂੰ ਮੰਨਦੇ ਹਨ, ਜਿਸ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ, ਜੋ ਇਸਰਾਏਲ ਦੇ ਵੰਸ਼ ਦੇ ਅੱਗੇ ਠੋਕਰ ਖਵਾਉਣ ਵਾਲੀ ਵਸਤੂ ਸੱਟ ਦੇਵੇ, ਕਿ ਉਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ। 15 ਇਸੇ ਤਰ੍ਹਾਂ ਤੇਰੇ ਕੋਲ ਉਹ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਉਸੇ ਤਰ੍ਹਾਂ ਮੰਨਦੇ ਹਨ। 16 ਇਸ ਲਈ ਤੇਥਾਂ ਕਰ, ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਉਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ। 17 ਜਿਹ ਦੇ ਕੰਨ ਹਨ ਸੋ ਸੁਣੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਗੁਪਤ ਮੈਨੇ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਉਸ ਪੱਥਰ ਉਤੇ ਇੱਕ ਨਵਾਂ ਨਾਮ ਲਿਖਿਆ ਹੋਇਆ ਹੈ, ਜਿਸ ਨੂੰ ਉਹ ਦੇ ਪ੍ਰਾਪਤ ਕਰਨ ਵਾਲੇ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ ਹੈ।

ਬੁਆਤੀਰੇ ਨੂੰ ਸੰਦੇਸ਼

18 বুআতীরে দী কলীমিজা দে দৃঢ় নুঁ ইস তরুঁ লিখ কি পরমেশ্বুর
দা পুঁত্র জিহ দীআঁ অঁখাঁ অঁগা দী লাট ঘৰগীআঁ হন অতে উহ দে পৈৱ
সুঁয় পিঁত্ল ঘৰগো হন, উহ ইহ আখদা হৈ, 19 মেঁ তৈৰে কৰ্মাঁ, পিআৱ,
বিস্ফাস, সেৱা অতে সৰুৰ নুঁ জাণ্ডা হাঁ অতে ইহ কি তৈৰে বাআদ বালে কৰ্ম
পহিলাঁ বালিআঁ নালেঁ দ্বং হন। 20 পৰ তাঁ দী মেনুঁ তৈৰে তেঁ ইহ স্থিকাইত
হৈ কি তুঁ উস অৰ্ত দীজ্ঞাবল নুঁ আপণে বিচকার রহিণ দিঁদা হৈ, জিহজ্ঞা
আপণে আপ নুঁ নবীআ কৰকে দঁসদী হৈ অতে উহ মেৰে দাসাঁ নুঁ সিখাউঁদী
অতে ভৰমাউঁদী হৈ কি উহ হৰাভকাৰী কৰন অতে মুৰতীআঁ দে চতুৰ্বে
খাণ। 21 অতে মেঁ উহ নুঁ মেঁকা দিঁতা কি উহ তৈৰা কৰে পৰ উহ আপণী
হৰাভকাৰী তেঁ তৈৰা নৰ্হী কৰনা চাহুঁদী হৈ। 22 দেখ, মেঁ উহ নুঁ ইঁক বিছৌড়ে
উঁত সুঁটদা হাঁ অতে উনুঁ নুঁ জিহজ্ঞে উহ দে নাল বিভৰার কৰদে হন
দ্বঁঢ়ী বিপত্তা দ্বিঁচ পা দিআঁংগা, জে উহনাঁ উহ দে কৰ্মাঁ তেঁ তৈৰা না কীভী।
23 অতে মেঁ উহ দে বঁচিৰাঁ নুঁ মাৰ সুঁটাংগা অতে সাৰীআঁ কলীমিজাদ্বাঁ
জাণ লেণ্ঠৰীআঁ জে মনাঁ অতে দিলাঁ দা জাচণ দ্বালা মেঁ হী হাঁ, অতে মেঁ
তুহাড়ে দ্বিঁচে হৈকে নুঁ তুহাড়ে কৰ্মাঁ দে অনুসাৰ ফল দেবাংগা। 24 মেঁ তুহানুঁ
অৱধাত বুআতীরে দ্বিঁচ দে হৈৱনাঁ লেকাঁ নুঁ জিনিনাঁ কোল ইহ সিঁখিআ
নৰ্হী হৈ, অতে জিহজ্ঞে উহনাঁ গৱ্লাঁ নুঁ নৰ্হী জাণ্ডে জিহজ্ঞীআঁ স্বৈতান দীআঁ
কুঁষ্যীআঁ গৱ্লাঁ কহাউঁদীআঁ হন, ইহ কহিঁদা হাঁ কি মেঁ তুহাড়ে উঁত হৈৱ
ভাৱ নৰ্হী পাউঁদা। 25 তাঁ দী জে কুশ তুহাড়ে কোল হৈ মেৰে আওুণ তঁক উস
নুঁ মজ্জাবুতী নাল ফজ্জি রঁখে। 26 জিহজ্ঞা জিঁতুণ দ্বালা হৈ অতে অঁত তঁক
মেৰে কৰ্মাঁ নুঁ কৰদা রহিঁদা হৈ, উহ নুঁ মেঁ কৰ্মাঁ উঁত অধিকাৰ দেবাংগা।
27 অতে উহ লেহে দে ডঁড়ে নাল উহনাঁ উঁত হকুমত কৰেগা, জিবেঁ ঘুমিআৱ
দে ভাঙ্ডিআঁ নুঁ চকনা-চুৱ কৰ দিঁদা হৈ। জিম তরুঁ মেঁ দী আপণে পিতা
কোলেঁ অধিকাৰ পাইਆ হৈ। 28 অতে মেঁ উহ নুঁ সদ্বেৰ দা তাৰা দেবাংগা।
29 জিহ দে কৰ্ন হন সে সুষ্টে কি আত্মা কলীমিজাদ্বাঁ নুঁ কী আখদা হৈ।

3

১ সারদীস দী কলীমিজা দে দূত নুঁ ইস তরুঁ লিখ কি জিস দে কোল
পরমেসুর দে সঁত আত্মে অতে সঁত তারে হন, উহ ইস তরুঁ আখদা হৈ কি
মেঁ তেরে কৰ্মাং নুঁ জাণ্ডা হাং জে তুঁ জিউঁদা অখবাউঁদা হৈ পর হৈ মুরদা।
২ চেকম হো জা অতে জে কৃষ রহি গিআ হৈ, ভাবেঁ মিটণ ঵ালা হোবে, উহ নুঁ
পঁকিআঁ কর কিউঁ জে মেঁ তেরে কৰ্ম আপটে পরমেসুর দে অংগো পুরে নৰ্হী পষ্টে।
৩ ইস লাঈ চেতে কর কিং তুঁ কিস তরুঁ পুাপত কীতা অতে সুটিআ, অতে উহ
দী পালনা কর অতে তেবা কর। উপর্তে জে তুঁ না জাগিআ তাং মেঁ চের বাংৰুঁ
আবাংগা অতে তৈনুঁ বিলকুল পতা না হোবেগা জে মেঁ তেরে উপর কিস ষেলে
আ পবাংগা। **৪** পর তেরে কোল সারদীস বিঁচ ষেন্জে জটে হন জিনুঁ আপটে
বসতর নুঁ দাগা নৰ্হী লংগণ দিঁতা অতে উহ উঁজলে বসতর পহিনে মেরে
নাল ফিরনগো, কিউঁকি উহ ইস দে যোগ হন। **৫** জিহজ্ঞা জিঁতণ ঵ালা হৈ
উহ নুঁ ইসে পুকাৰ চিঁটে বসতর পহিনাএ জাণগো অতে মেঁ উহ দা নাম
জীবন দী পেঁচী বিঁচে কদে না মিটাবাংগা সর্গো মেঁ আপটে পিতা অতে উস
দে দুঁতাং দে অংগো উহ দে নাম দা ইকৰাৰ কৰাংগা। **৬** জিৰ দে কৰ্ন হন মেঁ
সুটে কি আত্মা কলীমিজাবাং নুঁ কী আখদা হৈ।

ঢিলদলঢীষ্ঠে নুঁ সেদেশ

৭ ঢিলদলঢীষ্ঠে দী কলীমিজা দে দূত নুঁ ইস তরুঁ লিখ কি উহ জিহজ্ঞা
পহিঁতৰ হৈ, জিহজ্ঞা সঁচ হৈ, জিহ দে কোল দাউদ দী কৰ্জী হৈ, উস দে ষেলে
হোঁ নুঁ কোঁৰী বংদ নৰ্হী কর সকদা অতে উস দে বংদ কীতে হোঁ নুঁ কোঁৰী ষেলু
নৰ্হী সকদা, উহ ইহ আখদা হৈ, **৮** মেঁ তেরে কৰ্মাং নুঁ জাণ্ডা হাং। ষেখ, মেঁ
তেরে সাহমণে ইঁক খুলু হোইআ দৱাজ্ঞা রঁখিআ হৈ, জিহজ্ঞা কিসে তেঁ বংদ
নৰ্হী হো সকদা, কিউঁকি ভাবেঁ তেৰী সমৱঁৰ্ষা ষেঁজী হৈ পর তুঁ মেরে বচন দী
পালনা কীতী অতে মেরে নাম দা ইনকাৰ নৰ্হী কীতা। **৯** ষেখ, মেঁ সৈতান দী
মেঁড়লী বিঁচেঁ অৱধাত উহনাং বিঁচেঁ জিহজ্ঞে আপটে আপ নুঁ যহুদী দঁসদে
হন পর উহ যহুদী নৰ্হী হন সর্গো ঝুঠ ষেলদে হন, কষ্টীআঁ নাল অজিহা
কৰাংগা জে উহ তেৰে পৈৱাং দে অংগো মঁঁছা টেকণ অতে জাণ লৈণ জে মেঁ তেৰে নাল
পিআৰ কীতা। **১০** তুঁ জে মেরে যীৰজ দে বচন দী রঁখিআ কীতী তাং মেঁ দী
উস পীৰিখিআ দে সমেঁ তেৰী রঁখিআ কৰাংগা, জে যৱতী দে বাসীআঁ নুঁ পৰখণ

লਈ ਸਾਰੇ ਸੰਸਾਰ ਉੱਤੇ ਆਉਣ ਵਾਲੀ ਹੈ। 11 ਮੈਂ ਛੇਤੀ ਆਉਂਦਾ ਹਾਂ। ਜੋ ਕੁਝ ਤੇਰੇ ਕੋਲ ਹੈ ਸੇ ਮਜ਼ਬੂਤੀ ਨਾਲ ਫੜੀ ਰੱਖ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਮੁਕਟ ਕੋਈ ਹੋਰ ਲੈ ਜਾਵੇ। 12 ਜਿਹੜਾ ਜਿੱਤਣ ਵਾਲਾ ਹੈ, ਉਸ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮੁ ਬਣਾਵਾਂਗਾ ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ। ਮੈਂ ਆਪਣੇ ਪਰਮੇਸ਼ੁਰ ਦਾ ਨਾਮ, ਆਪਣੇ ਪਰਮੇਸ਼ੁਰ ਦੀ ਨਗਰੀ ਨਵਾਂ ਯਰੂਸਾਲਮ ਦਾ ਨਾਮ ਜਿਹੜੀ ਪਰਮੇਸ਼ੁਰ ਵੱਲੋਂ ਸਵਰਗ ਵਿੱਚੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਉਸ ਉੱਤੇ ਲਿਖਾਂਗਾ। 13 ਜਿਹ ਦੇ ਕੰਨ ਹਨ ਸੋ ਸੁਣੋ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਆਖਦਾ ਹੈ।

ਲਾਉਇਡਕੀਏ ਨੂੰ ਸੰਦੇਸ਼

14 ਲਾਉਇਡਕੀਏ ਦੀ ਕਲੀਸਿਯਾ ਦੇ ਦੂਤ ਨੂੰ ਇਸ ਤਰ੍ਹਾਂ ਲਿਖ ਕਿ ਜਿਹੜਾ ਆਮੀਨ ਹੈ, ਜਿਹੜਾ ਵਫ਼ਾਦਾਰ ਅਤੇ ਸੱਚਾ ਗਵਾਹ ਹੈ, ਜਿਹੜਾ ਪਰਮੇਸ਼ੁਰ ਦੀ ਉਤਪਤੀ ਦਾ ਮੁੱਢਲੀ ਹੈ, ਉਹ ਇਹ ਆਖਦਾ ਹੈ, 15 ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਠੰਡਾ ਹੈ ਅਤੇ ਨਾ ਗਰਮ ਹੈ। ਮੈਂ ਚਾਹੁੰਦਾ ਸੀ ਜੋ ਤੂੰ ਠੰਡਾ ਜਾਂ ਗਰਮ ਹੁੰਦਾ! 16 ਸੋ ਤੂੰ ਸੀਲ ਗਰਮ ਜੋ ਹੈ, ਨਾ ਗਰਮ ਨਾ ਠੰਡਾ, ਇਸ ਕਾਰਨ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਸੁਟਾਂਗਾ। 17 ਤੂੰ ਜੋ ਆਖਦਾ ਹੈ ਜੋ ਮੈਂ ਧਨਵਾਨ ਹਾਂ ਅਤੇ ਮੈਂ ਮਾਇਆ ਇਕੱਠੀ ਕੀਤੀ ਹੈ ਅਤੇ ਮੈਨੂੰ ਕਿਸੇ ਚੀਜ਼ ਦੀ ਲੇੜ ਨਹੀਂ ਹੈ ਪਰ ਤੂੰ ਨਹੀਂ ਜਾਣਦਾ ਹੈ ਕਿ ਤੂੰ ਦੁੱਖੀ, ਮੰਦਬਾਗਾ, ਕੰਗਾਲ, ਅੰਨ੍ਹਾ ਅਤੇ ਨੰਗਾ ਹੈ। 18 ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਅੱਗ ਵਿੱਚ ਤਾਇਆ ਹੋਇਆ ਸੋਨਾ ਮੇਰੇ ਕੋਲੋਂ ਮੁੱਲ ਲੈ, ਤਾਂ ਜੋ ਤੂੰ ਧਨਵਾਨ ਜੋ ਜਾਵੇਂ ਅਤੇ ਚਿੱਟੇ ਬਸਤਰ ਲੈ ਤਾਂ ਜੋ ਤੂੰ ਪਹਿਨ ਲਵੇਂ ਅਤੇ ਤੇਰੇ ਨੰਗੇਜ਼ ਦੀ ਸ਼ਰਮ ਪਰਗਟ ਨਾ ਹੋਵੇ ਅਤੇ ਆਪਣੀਆਂ ਅੱਖਾਂ ਵਿੱਚ ਪਾਉਣ ਨੂੰ ਸੁਰਮਾ ਲੈ, ਜੋ ਤੂੰ ਸੁਜਾਖਾ ਹੋ ਜਾਵੇਂ। 19 ਮੈਂ ਜਿੰਨਿਆਂ ਨਾਲ ਪਿਆਰ ਕਰਦਾ ਹਾਂ, ਉਹਨਾਂ ਨੂੰ ਡਿੜਕਦਾ ਅਤੇ ਤਾੜਕਦਾ ਹਾਂ ਇਸ ਕਾਰਨ ਤੂੰ ਉੱਦਮੀ ਬਣ ਅਤੇ ਤੇਬਾ ਕਰ। 20 ਵੇਖ, ਮੈਂ ਬੂਹੇ ਉੱਤੇ ਖਲੋਤਾ ਅਤੇ ਖੜਕਾਉਂਦਾ ਹਾਂ। ਜੇ ਕੋਈ ਮੇਰੀ ਅਵਾਜ਼ ਸੁਣੇ ਅਤੇ ਦਰਵਾਜ਼ਾ ਖੋਲ੍ਹ ਦੇਵੇ, ਤਾਂ ਮੈਂ ਉਹ ਦੇ ਕੋਲ ਅੰਦਰ ਜਾਂਵਾਂਗਾ ਅਤੇ ਉਹ ਦੇ ਨਾਲ ਭੋਜਨ ਖਾਵਾਂਗਾ ਅਤੇ ਉਹ ਮੇਰੇ ਨਾਲ ਖਾਵੇਗਾ। 21 ਜਿਹੜਾ ਜਿੱਤਣ ਵਾਲਾ ਹੈ, ਉਹ ਨੂੰ ਮੈਂ ਆਪਣੇ ਸਿੰਘਾਸਣ ਉੱਤੇ ਆਪਣੇ ਨਾਲ ਬਿਠਾਵਾਂਗਾ ਜਿਸ ਪ੍ਰਕਾਰ ਮੈਂ ਵੀ ਜਿੱਤਿਆ ਅਤੇ ਆਪਣੇ ਪਿਤਾ ਦੇ ਨਾਲ ਉਹ ਦੇ ਸਿੰਘਾਸਣ

ଉত্তি বৈঠা। 22 জিহ দে কৰ্ন হন সো সুণে কি আতমা কলীসিয়াহ্বাং নুঁ কী আখদা হৈ।

4

সম্ভবতা বিঁচ অরাপ্যন্দা

১ ইস তেঁ বাবাদ মেঁ দেখিআ, তাঁ কী দেখদা হাঁ কি সম্ভবতা বিঁচ ইঁক
বুঁহা খুঁলিআ হোইআ হৈ অতে পহিলী অবাজ্জ জে মেঁ সুটী, সে তুরী জিহী
মেরে নাল গঁল করদী সী কি ঐযৱ উঁপুর নুঁ আ জা অতে জে কুচ ইস দে
বাবাদ হৈন বালা হৈ উহ মেঁ তেনুঁ বিখান্দাগা। **২** উমে তরুঁ হী মেঁ আতমা
বিঁচ আইআ উদ কী দেখদা হাঁ কি সম্ভবতা বিঁচ ইঁক সিঁঘাসণ রঁখিআ
হোইআ হৈ অতে উস সিঁঘাসণ উত্তি কৈবী বিরাজমান হৈ। **৩** অতে জিহজ্ঞা
বিরাজমান হৈ সে দেখণ নুঁ পুখরাজ অতে অকীক পঁঃৰ ঵ৰগা হৈ অতে
সিঁঘাসণ দে দুআলে ইঁক মেঘ যঁঁঁখ হৈ জে দেখণ নুঁ পেনে দে ঵ৰগা হৈ।
৪ সিঁঘাসণ দে আলে-দুআলে চেঁবী গঁদীআঁ হন অতে মেঁ চেঁবী বজুরগা নুঁ
চিঁটে বসতু পহিনে অতে মিৰাং উত্তি সেনে দে মুকট রঁখে উহনাঁ গঁদীআঁ উত্তি
বৈঠে দেখিআ। **৫** অতে সিঁঘাসণ বিঁচে বিজলীআঁ দীআঁ লিঙ্গকাং, অবাজ্জাং
অুত্তি বুঁদলু দীআঁ গুৰজাং নিকলদীআঁ হুন অুত্তি সিঁঘাসণ দে সাহমণে
অংগ দে সত দীবৈ বলদে হন, জিহজ্ঞ পৰমেশুৰ দে সতে আতমে হন। **৬** অতে
সিঁঘাসণ দে অংগো বলেঁৰ ঵ৰগা কঁচ দা ইঁক সমুঁদৰ সী অতে সিঁঘাসণ
দে দিচালে অতে সিঁঘাসণ দে আলে-দুআলে চার পুঁষ্টী হন, জিহজ্ঞে অংগিওঁ
পিঁছিওঁ অংখাং নাল ভৰে হৈনে হন। **৭** অতে পহিলা পুঁষ্টী বঁঃৰ স্তেৰ ঵ৰগা
হৈ অতে দুজা পুঁষ্টী বহিজ্ঞকে ঵ৰগা অতে তীজে পুঁষ্টী দা মুঁহ মনুঁখ দে
মুঁহ ঵ৰগা হৈ অতে চেঁচা পুঁষ্টী উঁড়ে হৈনে উকাব ঵ৰগা হৈ। **৮** অতে উহ
চারে পুঁষ্টী জিনুঁ বিঁচে হৈৱে দে ছে-ছে খঁভ হন অতে উহ রাত-দিন ইহ
কহিংদে নহীঁ বঁকদে - পাঁইঁতুৰ, পাঁইঁতুৰ, পাঁইঁতুৰ হৈ পুঁৰু পৰমেশুৰ, সৰু
স্তুকাতীমান, জিহজ্ঞা হৈ সী অতে হৈ অতে আউণ বালা হৈ!

৯ জড়ে উহ পুঁষ্টী উস দী বড়িআই, মাণ অতে যঁনবাদ কৰনগো,
জিহজ্ঞ সিঁঘাসণ উত্তি বিরাজমান হৈ, জিহজ্ঞ জুঁগো-জুঁগ জিউঁদা হৈ **১০** তাঁ
চেঁবী বজুরগ উহ দে অংগো জিহজ্ঞ সিঁঘাসণ উত্তি বিরাজমান হৈ ডিঁগ
পেঁণগো অতে জিহজ্ঞ জুঁগো-জুঁগ জিউঁদা হৈ উহ নুঁ মঁঁশা টেকণগো অতে ইহ

আখদে হোঁটে আপণে মুকট সিংঘাসণ দে অংগো সুঁটণগো ১১ হে সাড়ে পুঁজু
অতে সাড়ে পরমেসুৰ, তুঁ মহিমা, মাণ, অতে সমরঁঁশা লৈণ দে যোগ হৈন, তুঁ
জো সারীআং দ্বসতাং রচীআং, অতে উহ তেরী হী মরজ্জী নাল হোষীআং অতে
রচীআং গাষীআং!

5

মেহরব্দি পুসতক লেলা

১ জিহৱা সিংঘাসণ উভি বিচাজমান সী, মেঁ উহ দে সঁজে হঁঁচ বিঁচ ইঁক
পেঁচি দেখি, জো অংদরেঁ বাহুরেঁ লিখী হোষী অতে সঁতাং মেহরাং নাল ব্দি কীতি
হোষী সী। ২ অতে মেঁ ইঁক বলব্দান দুঁজ নুঁজ দ্বঁড়ি অবাজ্জ নাল ইহ পরচার
করদে দেখিআ কি পেঁচি নুঁ খেলুণ অতে উহ দীআং মেহরাং নুঁ তেজন দে যোগ
কুণ হৈ? ৩ না সবৰগ বিঁচ, না যৰতী উভি, না যৰতী দে হেঠ কোষী সী,
জো উস পেঁচি নুঁ খেলুণ অতে পড়ুন দে যোগ হোবে। ৪ তাং মেঁ বহুত রেষিআ,
কিউকি উস পেঁচি দে খেলুণ জাং উস উভি নিগাহ করন দে যোগ কোষী না
নিঁকলিআ। ৫ উহনাং বজুৱৰগাং বিঁচে ইঁক নে মেঁ নুঁ আধিআ, না রো! দেখ,
উহ বঁঁবৰ স্নেহ জিহৱা যহুদাহ দে গোত বিঁচে হৈ অতে “দাউিৎ দী জঙ্গ”
হৈ, উহ ইস পেঁচি অতে উহ দীআং সঁতাং মেহরাং দে খেলুণ লষী জিঁত গিআ
হৈ। ৬ অতে মেঁ সিংঘাসণ অতে চার পুাণীআং অতে বজুৱৰগাং দে বিচালে ইঁক
লেলে নুঁ জো জিদেঁ বলীদান কীতা হোষিআ সী খলেতা দেখিআ, জিহ দে সঁত
সিংগ অতে সঁত অঁখাং সন। ইহ পরমেসুৰ দে সঁত আতমে হন জিহড়ে সারী
যৰতী বিঁচ ভেজে হোঁটে হন। ৭ অতে উহ নে আ কে উস দে সঁজে হঁঁচে জিহৱা
সিংঘাসণ উভি বিচাজমান সী, উহ পেঁচি লৈ লষী। ৮ অতে জড়ে উহ নে
পেঁচি লৈ লষী তাং চাৰে পুাণী অতে চেঁবী বজুৱৰগ লেলে দে অংগো ডিঁগ পষে
অতে হৱেক দে কোল রবাব অতে যুপ নাল ভৱে হোঁটে সেনে দে কটেৰে সন,
জিহড়ে সেঁতাং দীআং পুৱখন্দাং হন। ৯ অতে উহ ইহ আখদে হোঁটে ইঁক
নব্বাং গীত গাউঁডে সন, - তুঁ উহ পেঁচি লৈণ অতে উহ দীআং মেহরাং খেলুণ
দে যোগ হৈন, কিউকি তুঁ বলীদান কীতা গিআ সী, অতে তুঁ আপণে লহু
নাল হৱেক গোত, ভাস্তা, উঁমত অতে কুঁ বিঁচে পরমেসুৰ দে লষী লেকাং নুঁ
মুঁল লিআ, ১০ অতে উহনাং নুঁ সাড়ে পরমেসুৰ লষী, ইঁক পাত়স্তাহী অতে

ਜਾਜਕ ਬਣਾਇਆ, ਅਤੇ ਉਹ ਧਰਤੀ ਉੱਤੇ ਰਾਜ ਕਰਨਗੇ। 11 ਤਾਂ ਮੈਂ ਦੇਖਿਆ ਅਤੇ ਸਿੰਘਾਸਣ, ਉਹਨਾਂ ਪ੍ਰਾਣੀਆਂ, ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤਿਆਂ ਦੂਤਾਂ ਦੀ ਅਵਾਜ਼ ਸੁਣੀ ਅਤੇ ਉਹਨਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ। 12 ਅਤੇ ਉਹ ਵੱਡੀ ਅਵਾਜ਼ ਨਾਲ ਇਹ ਆਖਦੇ ਸਨ, - ਲੇਲਾ ਜਿਹੜਾ ਬਲੀਦਾਨ ਕੀਤਾ ਗਿਆ ਸੀ ਸਮਰੱਥਾ, ਧਨ, ਬੁੱਧ, ਸ਼ਕਤੀ, ਮਾਣ, ਮਹਿਮਾ ਅਤੇ ਧੰਨਵਾਦ ਲੈਣ ਦੇ ਯੋਗ ਹੈ! 13 ਹਰੇਕ ਰਚਨਾ ਨੂੰ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਉਹਨਾਂ ਦੇ ਵਿੱਚ ਹਨ, ਮੈਂ ਇਹ ਆਖਦੇ ਸੁਣਿਆ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਹ ਦਾ ਅਤੇ ਲੇਲੇ ਦਾ ਧੰਨਵਾਦ, ਮਾਣ, ਮਹਿਮਾ ਤੇ ਪਰਾਕਰਮ ਜੁੱਗੋ-ਜੁੱਗ ਹੋਵੇ! 14 ਚਾਰੇ ਪ੍ਰਾਣੀ ਬੋਲੇ, “ਆਮੀਨ” ਅਤੇ ਉਹਨਾਂ ਬਜ਼ੁਰਗਾਂ ਨੇ ਡਿੱਗ ਕੇ ਮੱਥਾ ਟੇਕਿਆ।

6

ਸੱਤ ਮੋਹਰਾਂ ਦਾ ਖੋਲਿਆ ਜਾਣਾ

¹ ਜਦੋਂ ਲੇਲੇ ਨੇ ਉਹਨਾਂ ਸੱਤਾਂ ਮੋਹਰਾਂ ਵਿੱਚੋਂ ਇੱਕ ਨੂੰ ਤੋਝਿਆ, ਤਾਂ ਮੈਂ ਦੇਖਿਆ ਅਤੇ ਚਾਰ ਪ੍ਰਾਣੀਆਂ ਵਿੱਚੋਂ ਇੱਕ ਨੂੰ ਬੱਦਲ ਦੀ ਗਠਜ ਜਿਹੀ ਅਵਾਜ਼ ਨਾਲ ਇਹ ਆਖਦੇ ਸੁਣਿਆ ਕਿ ਆ ਜਾ! ² ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਘੋੜਾ ਹੈ ਅਤੇ ਉਹ ਦੇ ਸਵਾਰ ਕੋਲ ਇੱਕ ਕਮਾਣ ਹੈ। ਫੇਰ ਉਹ ਨੂੰ ਇੱਕ ਮੁਕਟ ਦਿੱਤਾ ਗਿਆ ਅਤੇ ਉਹ ਜਿੱਤ ਪ੍ਰਾਪਤ ਕਰਦਿਆਂ ਅਤੇ ਜਿੱਤਣ ਲਈ ਨਿੱਕਲ ਤੁਰਿਆ।

³ ਜਦੋਂ ਉਹ ਨੇ ਦੂਜੇ ਮੋਹਰ ਤੋੜੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! ⁴ ਤਾਂ ਇੱਕ ਹੋਰ ਘੋੜਾ ਨਿੱਕਲਿਆ ਜੋ ਲਾਲ ਸੀ ਅਤੇ ਉਹ ਦੇ ਸਵਾਰ ਨੂੰ ਇਹ ਦਿੱਤਾ ਗਿਆ ਕਿ ਧਰਤੀ ਉੱਤੇ ਮੇਲ-ਮਿਲਾਪ ਨੂੰ ਖਤਮ ਕਰ ਦੇਵੇ ਅਤੇ ਇਹ ਜੋ ਮਨੁੱਖ ਇੱਕ ਦੂਜੇ ਨੂੰ ਮਾਰ ਸੁੱਟਣ ਅਤੇ ਇੱਕ ਵੱਡੀ ਸਾਰੀ ਤਲਵਾਰ ਉਹ ਨੂੰ ਫੜਾਈ ਗਈ।

⁵ ਜਦੋਂ ਉਹ ਨੇ ਤੀਜੀ ਮੋਹਰ ਤੋੜੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਆਖਦੇ ਸੁਣਿਆ, ਕਿ ਆ ਜਾ! ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਇੱਕ ਕਾਲਾ ਘੋੜਾ ਹੈ ਅਤੇ ਉਹ ਦੇ ਸਵਾਰ ਨੇ ਆਪਣੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ। ⁶ ਅਤੇ ਮੈਂ ਉਹਨਾਂ ਚਾਰ ਪ੍ਰਾਣੀਆਂ ਦੇ ਵਿੱਚ ਇੱਕ ਅਵਾਜ਼ ਇਹ ਆਖਦੇ ਸੁਣੀ ਕਿ ਕਣਕ ਦੀਨਾਰ ਦੀ ਸੇਰ ਭਰ ਅਤੇ ਜੌਂ ਦੀਨਾਰ ਦੇ ਤਿੰਨ ਸੇਰ ਅਤੇ ਤੇਲ ਅਤੇ ਦਾਖਰਸ ਦਾ ਵਿਗਾੜ ਨਾ ਕਰੀ!

7 জড়ে উহ নে চেঁচী মেহৰ তেজ্জি তাং মেঁ চেঁচে পুালী দী অবাজ্জ ইহ আখদে সুটী, কি আ জা! **8** মেঁ নিগাহ কীতী তাং কী দেখদা হাং ভষ্টী ইঁক পীলা ঘোঁজ্জা হৈ অতে জিহজ্জা উস উতে সব্বার হৈ উহ দা নাম মেঁত হৈ অতে পতাল উহ দে মগৱ-মগৱ চেঁলিআ আউন্দা হৈ অতে উহনাং নুঁ যৰতী দে চেঁচে হিঁসে উতে অধিকাৰ দিঁতা গিআ কি তলভার, কাল অতে মৰী নাল অতে যৰতী দে দৰিঁদিআং দে রাহীং মাৰ সুঁটণ।

9 জড়ে উহ নে পঁজবীঁ মেহৰ তেজ্জি তাং মেঁ জগদেদী দে হেঠাং উহনাং দীআং জানাং নুঁ দেখিআ জিহজ্জ পৰমেসুৰ দে বচন দে কাৰন অতে উস গবাহী দে কাৰন জে উহনাং দিঁতী সী, বঁঢে গাএ সন। **10** অতে উহনাং বঁঢ়ী অবাজ্জ নাল পুকাৰ কে ইহ আখিআ কি হে সুআমী জী, জিহজ্জা পাঁইঁতৰ অতে সেঁচ হৈ, কেঁ তেঁ তেঁ কুঁ নিআং নৰ্হী কৰদা অতে যৰতী দে বাসীআং কোলে সাডে লহু দা বচলা নৰ্হী লেঁদা হৈ? **11** অতে উহনাং বঁঢে হৰেক নুঁ চিঁতা বসতৰ দিঁতা গিআ অতে উহনাং নুঁ ইহ বচন হোইআ ভষ্টী ষেজ্জা সমাং হোৱ অৱাম কৰে জড়ে তেঁ তেঁ তুহাডে নাল দে দাসাং অতে তুহাডে ভৰা঵াং দী জিহজ্জ তুহাডে বাংৰু বঁঢে জাণৰো গিণতী পুৰী না হো লদ্বে!

12 জড়ে উহ নে ছেবীঁ মেহৰ তেজ্জি তাং মেঁ দেখিআ অতে বঁঢ়া কুচাল আইআ অতে সুৱজ দ্বালাং দে দৰগা কালা হো গিআ অতে সাৱা চেঁদৰমা লহু জিহা হো গিআ। **13** অতে অকাম্প দে তাৰে যৰতী উতে ডিঁগ পাএ, জিস পুকাৰ হেঁজীৰ দে বুঁটে তেঁ জে বঁঢ়ী হনেৰী নাল ঝেকে খাংদা হৈ, তাং উহ দে কেঁ চে ফল ঝজ্জ জাং দে হন। **14** অতে অকাম্প লপেটবীঁ পেঁচী বাংৰু সৱক গিআ অতে হৰেক পহাজ্জ অতে টাপুঁ আপে-আপটে সবান তেঁ হিঁল গিআ। **15** অতে যৰতী দে রাজিআং, অমীৰাং, ফৌজ দে সৱদাৱাং, যনদ্বানাং, বলবেঁতাং অতে হৰেক গুলাম অতে অজ্ঞাদ নে আপণে আপ নুঁ গুঢ়াবাং বঁঢে অতে পহাজ্জাং দীআং চেঁটানাং বঁঢে লুকে লিআ। **16** অতে উহ পহাজ্জাং অতে চেঁটানাং নুঁ কহিণ লঁগো ভষ্টী সাডে উতে ডিঁগ পচ্ছি! অতে জিহজ্জা সিংঘামণ উতে বিৱাজ্জমান হৈ উহ দে সাহমণিও অতে লেলে দে ক্রোয় তেঁ সানুঁ লকা লচ্ছি! **17** কিউঁ জে উহনাং দে ক্রোয় দা বঁঢ়া দিন আ পহীচিআ হৈ, হুণ কেঁট খজ্জা হো সকদা হৈ?

ইসরাইল দে 1,44,000 লোক

¹ ইস তেঁ ব্যাআদ মেঁ যরতী দে চাৰে কেণিআঁ উতু চাৰ দৃত খড়ে ঘেৰে, জিনুঁ যরতী দীআঁ চাৰাং পেণ্টাং নুঁ ঢিঙুআ হোইআ সী তাং জো পেণ্ট যরতী উতু জাং সমুৰ্দৰ উতু জাং কিমে রুঁখ উতু না ঘৰে। ² অতে মেঁ ইঁক হোৱ দৃত নুঁ জিহ দে কেল জিউঁডে পৰমেসুৱ দী মেহৰ সী, চড়ুডে পাসিও উঁঠদা ঘৈখিআ অতে উস নে উহনাং চাৰাং দৃতাং নুঁ জিনুঁ নুঁ ইহ দিঁতা গিআ সী কি যরতী অতে সমুৰ্দৰ দা বিগাড় কৰন, দঁড়ী অবাজ্জ নাল পুকাৰ কে আখিআ। ³ জিনুঁ সমাং অসী আপণে পৰমেসুৱ দে দাসাং দে মঁকে উতু মেহৰ না লাঈষে, তুমী যরতী জাং সমুৰ্দৰ জাং রুঁখাং দা বিগাড় না কৰে। ⁴ অতে জিনুঁ উতু মেহৰ লঁগী মেঁ উহনাং দী গিণতী সুটী তাং ইসরাইল দে বৰ্ষ দে সভনাং গোতাং বিঁচে ইঁক লঁখ চুতালী হজ্জার উতু মেহৰ লঁগী। রুঁধেন দে গোত বিঁচে বারাং হজ্জার, গাদ দে গোত বিঁচে বারাং হজ্জার, ⁵ আম্বেৰ দে গোত বিঁচে বারাং হজ্জার, নঢ়বালী দে গোত বিঁচে বারাং হজ্জার, মন্দ়সুৱ দে গোত বিঁচে বারাং হজ্জার, ⁷ স্থামুণ দে গোত বিঁচে বারাং হজ্জার, ⁸ জ়াবুলুন দে গোত বিঁচে বারাং হজ্জার, যুমুদ্র দে গোত বিঁচে বারাং হজ্জার অতে বিনয়ামীন দে গোত বিঁচে বারাং হজ্জার উতু মেহৰ লঁগী।

ইঁক দঁড়ী ভীড়

⁹ ইস তেঁ ব্যাআদ মেঁ নিগাহ কীতী তাং কী ঘেৰদা হাং কি হোৱ কেঁম বিঁচে অতে সভনাং গোতাং, উমতাং অতে ভাষ্যা বিঁচে ইঁক দঁড়ী ভীড় জিহ দী গিণতী কিমে কোলেঁ নহী হুঁদী চিঁটে বসতৱ পহিনে অতে খুৱুৱ দীআঁ টহিণীআঁ হঁচাং বিঁচ লৈ কে সিংঘাসণ দে সাহমণে অতে লেলে দে সাহমণে খড়ী হৈ। ¹⁰ অতে ইহি দঁড়ী অবাজ্জ নাল পুকাৰ কে কহিংডে হন, - মুকতী সাডে পৰমেসুৱ দুঁলেঁ, জিহঁজা সিংঘাসণ উতু বিগাজমান হৈ, অতে লেলে দুঁলেঁ হৈ। ¹¹ সাৰে দৃত সিংঘাসণ দে অতে বস্তুৱগাং দে অতে চাৰাং পুৰুণীআঁ দে আলে-দুআলে খড়ে সন তাং উহি সিংঘাসণ দে সাহমণে মুৰ দে ভাৱ ডিঁগ পষ্টে অতে পৰমেসুৱ নুঁ মঁছা টেকিআ। ¹² অতে বোলেঁ, - আমীন! সাডে পৰমেসুৱ দা য়েন্দ্বাদ, মহিমা, বুঁয়, সুকৰ, মাণ, সমৰঁঘা অতে স্কতী জুঁগো-জুঁগ হোৱে! আমীন।

13 ਉਹਨਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਅੱਗੋਂ ਮੈਨੂੰ ਇਹ ਕਹਿ ਕੇ ਪੁੱਛਿਆ ਭਈ ਇਹ ਜਿਨ੍ਹਾਂ ਚਿੱਟੇ ਬਸਤਰ ਪਹਿਨੇ ਹਨ ਕੌਣ ਹਨ ਅਤੇ ਕਿੱਥੋਂ ਆਏ? 14 ਫੇਰ ਮੈਂ ਉਹ ਨੂੰ ਆਖਿਆ, ਹੇ ਮੇਰੇ ਪ੍ਰਭੂ ਜੀ, ਤੁਸੀਂ ਜਾਣੋ। ਤਾਂ ਉਸ ਨੇ ਮੈਨੂੰ ਆਖਿਆ, ਇਹ ਉਹ ਹਨ ਜਿਹੜੇ ਵੱਡੀ ਬਿਪਤਾ ਵਿੱਚੋਂ ਆਉਂਦੇ ਹਨ ਅਤੇ ਉਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਰਿੱਟਾ ਕੀਤਾ। 15 ਇਸ ਕਰਕੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸਾਹਮਣੇ ਹਨ, ਅਤੇ ਉਹ ਦੀ ਹੈਕਲ ਵਿੱਚ ਰਾਤ-ਦਿਨ ਉਹ ਦੀ ਬੰਦਰੀ ਕਰਦੇ ਹਨ, ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਹ ਉਹਨਾਂ ਦੇ ਵਿਚਕਾਰ ਆਪਣਾ ਡੇਰਾ ਲਗਾਵੇਗਾ। 16 ਉਹ ਫੇਰ ਭੁੱਖੇ ਨਾ ਹੋਣਗੇ, ਨਾ ਫੇਰ ਤਿਹਾਏ ਹੋਣਗੇ, ਨਾ ਧੁੱਪ, ਨਾ ਕੋਈ ਲੂ ਉਹਨਾਂ ਉੱਤੇ ਪਵੇਗੀ, 17 ਕਿਉਂ ਜੋ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ, ਉਹਨਾਂ ਦਾ ਅਯਾਲੀ ਹੋਵੇਗਾ, ਅਤੇ ਉਹਨਾਂ ਨੂੰ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲੈ ਜਾਵੇਗਾ, ਅਤੇ ਪਰਮੇਸ਼ੁਰ ਉਹਨਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝੇਗਾ।

8

ਸੱਤਵੀਂ ਮੋਹਰ ਅਤੇ ਸੋਨੇ ਦਾ ਧੂਪਦਾਨ

1 ਜਦੋਂ ਉਹ ਨੇ ਸੱਤਵੀਂ ਮੋਹਰ ਤੋੜੀ ਤਾਂ ਸਵਰਗ ਵਿੱਚ ਅੱਧੇ ਕੁ ਘੰਟੇ ਤੱਕ ਖਮੋਸੀ ਛਾ ਗਈ। 2 ਅਤੇ ਮੈਂ ਉਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਖੜ੍ਹੇ ਰਹਿੰਦੇ ਹਨ, ਅਤੇ ਉਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ।

3 ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲੈ ਕੇ ਜਗਾਵੇਦੀ ਉੱਤੇ ਜਾ ਖੜਾ ਹੋਇਆ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਕਿ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾਵਾਂ ਦੇ ਨਾਲ-ਨਾਲ ਉਸ ਸੋਨੇ ਦੀ ਜਗਾਵੇਦੀ ਉੱਤੇ ਧੁਖਾਉਂਦਾ ਰਹੇ, ਜਿਹੜੀ ਸਿੰਘਾਸਣ ਦੇ ਅੱਗੇ ਹੈ। 4 ਅਤੇ ਧੂਪ ਦਾ ਧੂਆਂ ਸੰਤਾਂ ਦੀਆਂ ਪ੍ਰਾਰਥਨਾਵਾਂ ਨਾਲ ਉਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਪਹੁੰਚ ਗਿਆ। 5 ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਾਵੇਦੀ ਦੀ ਕੁਝ ਅੱਗ ਉਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ ਤਦ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੁਚਾਲ ਆਇਆ!

ਸੱਤ ਤੁਰ੍ਹੀਆਂ

6 ਫੇਰ ਉਹਨਾਂ ਸੱਤਾਂ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ।

7 ਪਹਿਲੇ ਦੂਤ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਜੋ ਧਰਤੀ ਉੱਤੇ ਸੁੱਟੀ ਗਈ, ਤਦ ਧਰਤੀ ਦੀ ਇੱਕ ਤਿਹਾਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ।

8 ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ ਤਦ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦਾ ਇੱਕ ਤਿਹਾਈ ਲਹੂ ਬਣ ਗਿਆ। **9** ਅਤੇ ਸਮੁੰਦਰ ਦੇ ਜਲ ਜੰਤੂਆਂ ਦਾ ਇੱਕ ਤਿਹਾਈ ਮਰ ਗਿਆ ਅਤੇ ਜਹਾਜ਼ਾਂ ਦਾ ਇੱਕ ਤਿਹਾਈ ਨਸ਼ਟ ਹੋ ਗਿਆ। **10** ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸ਼ਾਲ ਵਾਹੂ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਜਾ ਪਿਆ। **11** ਉਸ ਤਾਰੇ ਦਾ ਨਾਮ ਨਾਗਦੌਣਾ ਕਰਕੇ ਕਿਹਾ ਜਾਂਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦੌਣੇ ਜਿਹੀ ਹੋ ਗਈ ਅਤੇ ਉਹਨਾਂ ਪਾਣੀਆਂ ਦੇ ਕੌੜੇ ਹੋ ਜਾਣ ਕਾਰਨ ਬਹੁਤੇ ਮਨੁੱਖ ਮਰ ਗਏ।

12 ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ, ਚੰਦਰਮਾ ਅਤੇ ਤਾਰਿਆਂ ਦਾ ਇੱਕ ਤਿਹਾਈ ਮਾਰਿਆ ਗਿਆ ਤਾਂ ਕਿ ਉਹਨਾਂ ਦੀ ਇੱਕ ਤਿਹਾਈ ਹਨ੍ਹੇਰਾ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸੇ ਪ੍ਰਕਾਰ ਰਾਤ ਦੀ ਵੀ।

13 ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਏ ਹਾਏ ਧਰਤੀ ਦੇ ਵਾਸੀਆਂ ਨੂੰ! ਉਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ!

9

1 ਪੰਜਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਮੈਂ ਇੱਕ ਤਾਰਾ ਸਵਰਗ ਤੋਂ ਧਰਤੀ ਉੱਤੇ ਛਿੱਗਦਾ ਹੋਇਆ ਵੇਖਿਆ ਅਤੇ ਅਥਾਹ ਕੁੰਡ ਦੀ ਕੁੰਜੀ ਉਹ ਨੂੰ ਦਿੱਤੀ ਗਈ।

2 ਉਹ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਤਾਂ ਉਸ ਵਿੱਚੋਂ ਧੂਆਂ ਵੱਡੇ ਭੱਠੇ ਦੇ ਧੂੰਏਂ ਵਾਂਗੂ ਉੱਠਿਆ ਅਤੇ ਉਸ ਧੂੰਏਂ ਨਾਲ ਸੂਰਜ ਅਤੇ ਪੈਣ ਕਾਲੇ ਹੋ ਗਏ। **3** ਅਤੇ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੇ ਨਿੱਕਲ ਆਏ ਅਤੇ ਉਹਨਾਂ ਨੂੰ ਧਰਤੀ ਦੇ ਬਲ

ਵਰਗਾ ਬਲ ਦਿੱਤਾ ਗਿਆ । 4 ਅਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਨਾ ਧਰਤੀ ਦੇ ਘਾਹ ਦਾ, ਨਾ ਕਿਸੇ ਹਰਿਆਲੀ ਦਾ ਅਤੇ ਨਾ ਕਿਸੇ ਰੁੱਖ ਦਾ ਵਿਗਾੜ ਕਰੋ ਪਰ ਕੇਵਲ ਉਨ੍ਹਾਂ ਮਨੁੱਖਾਂ ਦਾ, ਜਿਨ੍ਹਾਂ ਦੇ ਮੱਥੇ ਉੱਤੇ ਪਰਮੇਸ਼ੁਰ ਦੀ ਮੇਹਰ ਨਹੀਂ ਹੈ । 5 ਅਤੇ ਉਹਨਾਂ ਨੂੰ ਇਹ ਦਿੱਤਾ ਗਿਆ, ਜੋ ਉਨ੍ਹਾਂ ਮਨੁੱਖਾਂ ਨੂੰ ਜਾਨੋ ਨਾ ਮਾਰਨ ਸਗੋਂ ਇਹ ਕਿ ਉਹ ਪੰਜਾਂ ਮਹੀਨਿਆਂ ਤੱਕ ਵੱਡੀ ਪੀੜ੍ਹ ਸਹਿਣ ਅਤੇ ਉਨ੍ਹਾਂ ਦੀ ਪੀੜ੍ਹ ਇਹੋ ਜਿਹੀ ਸੀ, ਜਿਵੇਂ ਬਿਛੂਆਂ ਦੇ ਡੰਗ ਮਾਰਨ ਨਾਲ ਪੀੜ੍ਹ ਹੁੰਦੀ ਹੈ । 6 ਅਤੇ ਉਨ੍ਹੀਂ ਦਿਨੀਂ ਮਨੁੱਖ ਮੌਤ ਨੂੰ ਭਾਲਣਗੇ ਅਤੇ ਉਹ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਲੱਭੇਗੀ ਅਤੇ ਮਰਨ ਦੀ ਕੋਸ਼ਿਸ਼ ਕਰਨਗੇ ਪਰ ਮੌਤ ਉਨ੍ਹਾਂ ਤੋਂ ਭੱਜ ਜਾਵੇਗੀ । 7 ਅਤੇ ਉਹਨਾਂ ਟਿੱਡਿਆਂ ਦਾ ਰੂਪ ਉਨ੍ਹਾਂ ਘੋੜਿਆਂ ਵਰਗਾ ਸੀ, ਜਿਹੜੇ ਯੁੱਧ ਦੇ ਲਈ ਤਿਆਰ ਕੀਤੇ ਹੋਏ ਹੋਣ । ਉਹਨਾਂ ਦੇ ਸਿਰ ਉੱਤੇ ਸੋਨੇ ਵਰਗੇ ਮੁਕਟ ਜਿਹੇ ਸਨ ਅਤੇ ਉਹਨਾਂ ਦੇ ਮੂੰਹ ਮਨੁੱਖਾਂ ਦੇ ਚਿਹਰੇ ਵਰਗੇ ਸਨ । 8 ਉਹਨਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਅਤੇ ਉਹਨਾਂ ਦੇ ਦੰਦ ਬੱਬਰ ਸੇਰਾਂ ਦੇ ਦੰਦਾਂ ਵਰਗੇ ਸਨ । 9 ਅਤੇ ਉਹਨਾਂ ਦੇ ਸੀਨੇ ਬੰਦ ਲੋਹੇ ਦੇ ਸੀਨੇ ਬੰਦਾ ਵਰਗੇ ਸਨ ਅਤੇ ਉਹਨਾਂ ਦੇ ਖੰਭਾਂ ਦੀ ਘੁੜ ਰੱਖਾਂ ਸਗੋਂ ਲੜਾਈ ਵਿੱਚ ਦੌੜਦਿਆਂ ਹੋਇਆਂ ਬਹੁਤਿਆਂ ਘੋੜਿਆਂ ਦੀ ਅਵਾਜ਼ ਜਿਹੀ ਸੀ । 10 ਅਤੇ ਉਹਨਾਂ ਦੀਆਂ ਪੂੰਛਾਂ ਬਿਛੂਆਂ ਵਰਗੀਆਂ ਸਨ, ਉਹਨਾਂ ਦੇ ਡੰਗ ਹਨ ਅਤੇ ਉਹਨਾਂ ਦੀਆਂ ਪੂੰਛਾਂ ਵਿੱਚ ਉਹਨਾਂ ਦਾ ਬਲ ਹੈ ਜੋ ਪੰਜ ਮਹੀਨਿਆਂ ਤੱਕ ਮਨੁੱਖ ਨੂੰ ਤੁੜਾਉਣ । 11 ਅਥਾਹ ਕੁੰਡ ਦਾ ਦੂਤ ਉਹਨਾਂ ਉੱਤੇ ਰਾਜਾ ਹੈ । ਉਹ ਦਾ ਨਾਮ ਇਬਰਾਨੀ ਭਾਸ਼ਾ ਵਿੱਚ ਅਬੱਦੇਨ ਹੈ ਅਤੇ ਯੂਨਾਨੀ ਵਿੱਚ ਅਪੁੱਲਓਨ ਹੈ ।

12 ਇੱਕ ਦੁੱਖ ਬੀਤ ਗਿਆ, ਵੇਖੋ, ਇਹ ਦੇ ਬਾਅਦ ਅਜੇ ਦੇ ਦੁੱਖ ਹੋਰ ਆਉਂਦੇ ਹਨ!

13 ਛੇਵੇਂ ਦੂਤ ਨੇ ਤੁਰ੍ਹੀ ਵਜਾਈ, ਤਾਂ ਉਹ ਸੋਨੇ ਦੀ ਜਗਵੇਦੀ ਜਿਹੜੀ ਪਰਮੇਸ਼ੁਰ ਦੇ ਅੱਗੇ ਹੈ ਉਹ ਦੇ ਚਾਰਾਂ ਸਿੰਗਾਂ ਵਿੱਚੋਂ ਮੈਂ ਇੱਕ ਅਵਾਜ਼ ਸੁਣੀ । 14 ਉਸ ਛੇਵੇਂ ਦੂਤ ਨੂੰ ਜਿਹ ਦੇ ਕੋਲ ਤੁਰ੍ਹੀ ਸੀ ਉਹ ਇਹ ਕਹਿੰਦੀ ਹੈ ਕਿ ਉਹਨਾਂ ਚਾਰਾਂ ਦੂਤਾਂ ਨੂੰ ਜਿਹੜੇ ਵੱਡੇ ਦਰਿਆ ਫਰਾਤ ਉੱਤੇ ਬੰਨੇ ਹੋਏ ਹਨ ਖੋਲ੍ਹ ਦੇ! 15 ਤਾਂ ਉਹ ਚਾਰੇ ਦੂਤ ਜਿਹੜੇ ਵੇਲੇ, ਦਿਨ, ਮਹੀਨੇ ਅਤੇ ਸਾਲ ਲਈ ਤਿਆਰ ਕੀਤੇ ਹੋਏ ਸਨ ਖੋਲ੍ਹ ਗਏ ਜੋ ਮਨੁੱਖਾਂ ਦੀ ਇੱਕ ਤਿਹਾਈ ਨੂੰ ਮਾਰ ਸੁੱਟਣ । 16 ਅਤੇ ਘੋੜ ਸਵਾਰਾਂ ਦੀਆਂ ਫੌਜਾਂ ਗਿਣਤੀ ਵਿੱਚ ਵੀਹ ਕਰੋੜ ਸਨ । ਮੈਂ ਉਹਨਾਂ ਦੀ ਗਿਣਤੀ ਸੁਣੀ । 17 ਇਸ ਦਰਸ਼ਣ ਵਿੱਚ ਘੋੜਿਆਂ ਅਤੇ ਉਹਨਾਂ ਦਿਆਂ ਸਵਾਰਾਂ ਦੇ ਰੂਪ ਮੈਨੂੰ ਇਸ ਤਰ੍ਹਾਂ

ਦਿਸਦੇ ਸਨ ਭਈ ਉਹਨਾਂ ਦੇ ਸੀਨੇ ਬੰਦ ਅੱਗ, ਨੀਲਮ, ਗੰਧਕ ਦੇ ਹਨ ਅਤੇ ਘੋੜਿਆਂ ਦੇ ਸਿਰ ਬੱਬਰ ਸ਼ੇਰਾਂ ਦੇ ਸਿਰ ਵਰਗੇ ਹਨ ਅਤੇ ਉਹਨਾਂ ਦੇ ਮੂੰਹਾਂ ਵਿੱਚੋਂ ਅੱਗ, ਧੂਆਂ ਅਤੇ ਗੰਧਕ ਨਿੱਕਲਦੀ ਹੈ। ¹⁸ ਅੱਗ, ਧੂਆਂ ਅਤੇ ਗੰਧਕ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਨਿੱਕਲਦੀ ਸੀ, ਇਨ੍ਹਾਂ ਤਿੰਨਾਂ ਮਹਾਂਮਾਰੀਆਂ ਨਾਲ ਮਨੁੱਖਾਂ ਦੀ ਇੱਕ ਤਿਹਾਈ ਜਾਨੇਂ ਮਾਰੀ ਗਈ। ¹⁹ ਉਹਨਾਂ ਘੋੜਿਆਂ ਦਾ ਬਲ ਉਹਨਾਂ ਦੇ ਮੂੰਹ ਅਤੇ ਉਹਨਾਂ ਦੀਆਂ ਪੁੰਛਾਂ ਵਿੱਚ ਹੈ, ਕਿਉਂ ਜੋ ਉਹਨਾਂ ਦੀਆਂ ਪੁੰਛਾਂ ਸੱਪਾਂ ਵਰਗੀਆਂ ਹਨ ਅਤੇ ਉਹਨਾਂ ਦੇ ਸਿਰ ਵੀ ਹਨ ਅਤੇ ਉਹ ਉਨ੍ਹਾਂ ਦੇ ਨਾਲ ਵਿਨਾਸ਼ ਕਰਦੇ ਹਨ। ²⁰ ਅਤੇ ਬਚੇ ਮਨੁੱਖਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਾਰੇ ਗਏ ਸਨ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਥਾਂ ਨਾ ਕੀਤੀ, ਉਹ ਭੂਤਾਂ ਦੀ ਅਤੇ ਸੌਨੇ, ਚਾਂਦੀ, ਪਿੱਤਲ, ਪੱਥਰ ਅਤੇ ਕਾਠ ਦੀਆਂ ਮੂਰਤੀਆਂ ਦੀ ਪੂਜਾ ਨਾ ਕਰਨ ਜਿਹੜੀਆਂ ਨਾ ਵੇਖ, ਨਾ ਸੁਣ, ਨਾ ਤੁਰ ਸਕਦੀਆਂ ਹਨ, ²¹ ਨਾ ਉਹਨਾਂ ਆਪਣੇ ਖੂਨਾਂ ਤੋਂ, ਨਾ ਜਾਦੂਗਰੀਆਂ ਤੋਂ, ਨਾ ਆਪਣੀ ਹਰਾਮਕਾਰੀ ਤੋਂ ਅਤੇ ਨਾ ਚੋਰੀਆਂ ਤੋਂ ਤੋਥਾਂ ਕੀਤੀ।

10

ਸਵਰਗ ਦੂਤ ਅਤੇ ਛੋਟੀ ਪੁਸਤਕ

¹ ਮੈਂ ਇੱਕ ਹੋਰ ਬਲਵਾਨ ਦੂਤ ਨੂੰ ਬੱਦਲ ਪਹਿਨੀ ਸਵਰਗ ਤੋਂ ਉੱਤਰਦੇ ਵੇਖਿਆ, ਉਸ ਦੇ ਸਿਰ ਉੱਤੇ ਸੱਤਰੰਗੀ ਪੰਥ ਸੀ, ਉਸ ਦਾ ਮੂੰਹ ਸੂਰਜ ਵਰਗਾ ਅਤੇ ਉਸ ਦੇ ਪੈਰ ਅੱਗ ਦੇ ਥੰਮਾਂ ਵਰਗੇ ਸਨ। ² ਅਤੇ ਆਪਣੇ ਹੱਥ ਵਿੱਚ ਇੱਕ ਖੁੱਲ੍ਹੀ ਹੋਈ ਛੋਟੀ ਜਿਹੀ ਪੇਖੀ ਉਸ ਨੇ ਫੜ੍ਹੀ ਹੋਈ ਸੀ। ਉਸ ਨੇ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਇਆ। ³ ਤਾਂ ਉਸ ਨੇ ਵੱਡੀ ਅਵਾਜ਼ ਨਾਲ ਇਸ ਤਰ੍ਹਾਂ ਪੁਕਾਰਿਆ ਜਿਵੇਂ ਬੱਬਰ ਸ਼ੇਰ ਗੱਜਦਾ ਹੈ। ਜਦੋਂ ਉਸ ਨੇ ਪੁਕਾਰਿਆ ਤਾਂ ਬੱਦਲ ਦੀਆਂ ਸੱਤ ਗਰਜ਼ਾਂ ਨੇ ਆਪਣੀਆਂ ਅਵਾਜ਼ਾਂ ਦਿੱਤੀਆਂ। ⁴ ਅਤੇ ਜਦੋਂ ਉਹ ਸੱਤੇ ਗਰਜ਼ਾਂ ਬੋਲ ਹਟੀਆਂ ਤਾਂ ਮੈਂ ਲਿਖਣ ਲੱਗਾ ਅਤੇ ਮੈਂ ਇੱਕ ਅਵਾਜ਼ ਸਵਰਗ ਇਹ ਆਖਦੇ ਸੁਣੀ ਕਿ ਜਿਹੜੀਆਂ ਗੱਲਾਂ ਉਹਨਾਂ ਸੱਤਾਂ ਗਰਜ਼ਾਂ ਨੇ ਸੁਣਾਈਆਂ ਉਨ੍ਹਾਂ ਉੱਤੇ ਮੋਹਰ ਲਾ ਅਤੇ ਉਨ੍ਹਾਂ ਨੂੰ ਨਾ ਲਿਖ! ⁵ ਜਿਹੜੇ ਦੂਤ ਨੂੰ ਮੈਂ ਸਮੁੰਦਰ ਅਤੇ ਧਰਤੀ ਉੱਤੇ ਖੜ੍ਹੇ ਵੇਖਿਆ ਸੀ, ਉਸ ਨੇ ਆਪਣਾ ਸੱਜਾ ਹੱਥ ਸਵਰਗ ਵੱਲ ਉੱਠਾਇਆ। ⁶ ਅਤੇ ਜਿਹੜਾ ਜੁੱਗ-ਜੁੱਗ ਜਿਉਂਦਾ ਹੈ ਜਿਸ ਨੇ ਅਕਾਸ਼, ਧਰਤੀ, ਜੋ ਕੁਝ ਅਕਾਸ਼ ਅਤੇ ਧਰਤੀ ਦੇ ਵਿੱਚ ਹੈ, ਸਮੁੰਦਰ ਅਤੇ ਜੋ

কুশ সমুদ্র বিঁচ হৈ উত্পত কীভা, উহ দী সহুঁ খাপী ভষ্টী হোৱ সমাং নহীঁ
লঁগোৱা! ⁷ সৰোঁ সঁত্বেঁ দৃত দী অবাজ দে দিনোঁ জড়ে উহ তুরী বজাবেৱা তাঁ
পৰমেসুৰ দা ভেত সঁপুৱন হোৱেৱা, জিবেঁ উহ নে আপণে দামাৰ্হ নুঁ অৰষাত
নৰ্ষীআঁ নুঁ ইহ দী খুন্ধখৰী দিঁতী সী। ⁸ অতে জিহজ্ঞী অবাজ মেঁ স্বৰগ
তেঁ সুটী সী মেঁ উহ নুঁ আপণে নাল ঢেৱ গৱলাং কৰদে অতে ইহ আখডে
মুণ্ডিআ ভষ্টী জা, উহ পেছী লৈ লৈ জে উস দৃত দে হঁথ বিঁচ খুঁলুঁ পদী হৈ
জিহজ্ঞা সমুদ্র অতে যৱতী উতু খজুৱ হৈ। ⁹ অতে মেঁ উস দৃত দে কোল জা
কে উস নুঁ কিহা, উহ ছেটী পেছী মেনুঁ দে, অতে উস নে মেনুঁ আধিআ, লৈ
অতে ইহ নুঁ খাহ জা। ইহ তেৱে দিঁড় নুঁ তাঁ কেঁজ্ঞা কৰ দেৱেৱী পৰ তেৱে মুৰ
বিঁচ স্থাহিৰ জিহী মিঠী লঁগোৱা। ¹⁰ তদ মেঁ উহ ছেটী পেছী দৃত দে হঁথেঁ লৈ
লষ্টী অতে উহ নুঁ খাপা অতে উহ মেৰে মুৰ বিঁচ স্থাহিৰ জিহী মিঠী লঁগোৱা
অতে জড়ে মেঁ উহ নুঁ খা লিআ তদ মেৰা দিঁড় কেঁজ্ঞা হৈ গিআ। ¹¹ অতে উনুঁ
মেনুঁ আধিআ, তেনুঁ বহুতিআঁ লেকাং, কেমাং, ভাস্তা঵াং অতে রাজিআঁ উতু ঢেৱ
অৰ্গিম ঵াক কৰনা পদেৱা!

11

দে গা঵াহ

¹ ডঁড়ে ঘৰগা ইঁক কানা মেনুঁ দিঁতা গিআ অতে ইহ বচন হোইআ
কি উঁঠ, পৰমেসুৰ দী হৈকল, জগবেদী অতে উহনাং নুঁ জিহজ্ঞে উঁধে বঁদৰগী
কৰদে হন মিণ লৈ। ² অতে উস বিহজ্ঞে নুঁ জিহজ্ঞা হৈকল তেঁ বাহৰ হৈ ছঁড় দে
অতে উহ নুঁ না মিণ, কিউকি উহ পৰাইআঁ কেমাং নুঁ দিঁতা গিআ হৈ অতে
উহ পদিঁতৰ নগৰী নুঁ বসালীআঁ মহীনিআঁ তঁক লতাঙ্গনগৰীআঁ। ³ মেঁ
আপণিআঁ দেৱাং গাবাহাং নুঁ ইহ সমৰংশ দেবাংগা ভষ্টী উহ তঁপঞ পহিনে
ইঁক হজ্জার দে সেঁ সঁঠ দিন অৰ্গিম ঵াক কৰনো। ⁴ ইহ উহ দে জৈতুন দে
রুঁখ অতে দে স্থান্দান হন জিহজ্ঞে যৱতী দে পুৰু দে হজুৱ খড়ে রহিংদে হন।
⁵ জে কোষ্টী উহনাং দা নুকসান কৰনা চাৰে তাঁ উহনাং দে মুৰোঁ অংগ নিকলদী
হৈ অতে উহনাং দে বৈৰীআঁ নুঁ ভসম কৰ দিঁদী হৈ। সে জে উহনাং দা নুকসান
কৰনা চাৰে তাঁ উহ ইসে তুৰুঁ জুৱুৱ মাৰিআ জাবে। ⁶ অকাম্প বঁদ কৰনা
উহনাং দে ঵ঁস বিঁচ হৈ তাঁ কি উহনাং দে অৰ্গিম ঵াক দে দিনোঁ মীৰ না পদে,

অতে পাণী উহনাং দে বঁস হিঁচ হন কি উনুং নুঁ লহু বণ্ঠা দেন অতে জড়ে কদে উহনাং দা মন করে, তাং উহ যরতী নুঁ সভ পরকার দীআঁ মহামারীআঁ নাল মারন। ৭ জদ উহ আপণী গবাহী দে হটটগো তদ উহ দরিদ্বা জিহজা অথাহ কুঁড় হিঁচে আউন্দা হৈ, উহনাং নাল যুঁ করকে উহনাং নুঁ জিঁত লবেগা অতে উহনাং নুঁ মার সুঁটেগা। ৮ অতে উহনাং দীআঁ লাজ্জাং উস বঁঢ়ী নগরী দে চেঁক হিঁচ পদীআঁ রহিণীরীআঁ জিস নুঁ আতমিক রীতী নাল সদুম অতে মিসর কিহা জাংদা হৈ, জিঁখে উহনাং দা পুঁৰু দী সলীব উতে চড়ুইশা গিআ সী। ৯ উঁমতং, গোতং, ভাজ্জাদাং অতে কৈমাং হিঁচে কদী উহনাং দীআঁ লাজ্জাং নুঁ সাঢে তিঁন দিন খেঞ্টগো পর উহনাং দীআঁ লাজ্জাং নুঁ কবৰ হিঁচ না রঁখঞ্টগো। ১০ অতে যরতী দে ঵াসী খুস্ত হেঞ্টগো অতে উহনাং উতে অন্দে করনগো অতে ইঁক দূজে দে কেল সুগাতং ভেজঞ্টগো কিউকি ইনুঁ দেহাং নবীআঁ নে যরতী দে ঵াসীআঁ নুঁ অঁখা কীতা হোইশা সী। ১১ সাঢে তিঁন দিনাং তে বাঅদ জীবন দা সুআস পরমেসুর দী বঁলেঁ উহনাং হিঁচ আ গিআ অতে উহ আপণীআঁ ধেরাং উতে খড়ে হৈ গাএ অতে জিনুঁ উহনাং নুঁ দেখিআ, উহ বহুত ডর গাএ। ১২ অতে উনুঁ নে অকাস্ত তে ইঁক বঁঢ়ী অবাজ্জ উহনাং নুঁ ইহ আখদে সুষ্টী কি ঐয়ৰ উতাহাং নুঁ আ জাও! তাং উহ বঁদল হিঁচ অকাস্ত নুঁ উতাহাং চড়ু গাএ অতে উহনাং দে দেৱীআঁ নে উহনাং নুঁ দেখিআ। ১৩ উমে দেলে বঁঢ়া বুচাল আইশা, জিস নাল নগরী দা দস্বাং হিঁসা ছহি গিআ অতে সঁত হজ্জার আদমী মাৰে গাএ, জিহজে বচ গাএ উহ ডর গাএ অতে সবৰগ দে পরমেসুর দী বঁড়িআষ্টী কৰন লঁগো।

১৪ দূজা দুঁখ বীত গিআ। দেখে, তীজা দুঁখ ছেতী আউন্দা হৈ।

সঁতব্দী তুরী

১৫ দেৱ সঁতব্দী দুত নে তুরী বজাই, তাং সবৰগ হিঁচ বঁঢ়ী অবাজ্জ ইহ আখদিআঁ সুষ্টী - সৰ্মার দা রাজ সাডে পুঁৰু দা অতে উহ দে মসীহ দা হৈ গিআ হৈ, অতে উহ চুঁগো-সুঁগ রাজ কৰেগা! ১৬ উহ চেঁবী বজুৰগ জিহজে পরমেসুর দে হজুৰ আপ্যে আপণে সিংঘাসণাং উতে বাঁছে হোঁ সন, মুঁহ দে ভার ডিঁগ পষে অতে পরমেসুর নুঁ মঁংশা টেক কে কহিণ লঁগো,

17 ਹੇ ਪ੍ਰਭੂ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਇਸ ਲਈ ਜੋ ਤੂੰ ਆਪਣੀ ਵੱਡੀ ਸਮਰੱਥਾ ਲੈ ਕੇ ਰਾਜ ਕੀਤਾ, **18** ਕੌਮਾਂ ਕ੍ਰੋਧਵਾਨ ਹੋਈਆਂ ਤਾਂ ਤੇਰਾ ਕ੍ਰੋਧ ਆਣ ਪਿਆ, ਅਤੇ ਮੁਰਦਿਆਂ ਦਾ ਸਮਾਂ ਆ ਪਹੁੰਚਿਆ ਜੋ ਉਹਨਾਂ ਦਾ ਨਿਆਂ ਹੋਵੇ ਅਤੇ ਤੂੰ ਆਪਣੇ ਦਾਸਾਂ ਨੂੰ ਅਰਥਾਤ ਨਈਆਂ ਨੂੰ, ਸੰਤਾਂ ਨੂੰ, ਅਤੇ ਉਹਨਾਂ ਨੂੰ ਜੋ ਤੇਰੇ ਨਾਮ ਦਾ ਡਰ ਰੱਖਦੇ ਹਨ, ਕੀ ਛੋਟੇ ਕੀ ਵੱਡੇ ਨੂੰ ਫਲ ਦੇਵੇਂ, ਅਤੇ ਉਹਨਾਂ ਦਾ ਨਾਸ ਕਰੋ ਜੋ ਧਰਤੀ ਦਾ ਨਾਸ ਕਰਨ ਵਾਲੇ ਹਨ! ।

19 ਅਤੇ ਪਰਮੇਸ਼ੁਰ ਦੀ ਹੈਕਲ ਜਿਹੜੀ ਸਵਰਗ ਵਿੱਚ ਹੈ ਖੇਲ੍ਹੀ ਗਈ ਅਤੇ ਉਹ ਦੀ ਹੈਕਲ ਵਿੱਚ ਉਹ ਦੇ ਨੇਮ ਦਾ ਸੰਦੂਕ ਦਿਖਾਈ ਦੇਣ ਲੱਗ ਪਿਆ ਅਤੇ ਬਿਸਤੀ ਦੀਆਂ ਲਿਸ਼ਕਾਂ ਅਤੇ ਅਵਾਜ਼ਾਂ ਅਤੇ ਬੱਦਲ ਦੀਆਂ ਗਰਜਾਂ ਹੋਈਆਂ ਅਤੇ ਭੁਚਾਲ ਆਇਆ ਅਤੇ ਵੱਡੇ-ਵੱਡੇ ਗੜ੍ਹ ਪਏ।

12

ਔਰਤ ਅਤੇ ਅਜਗਰ

1 ਸਵਰਗ ਉਤੇ ਇੱਕ ਵੱਡਾ ਨਿਸ਼ਾਨ ਦਿਖਾਈ ਦਿੱਤਾ ਅਰਥਾਤ ਇੱਕ ਔਰਤ ਜਿਹੜੀ ਸੂਰਜ ਪਹਿਨੀ ਹੋਈ ਸੀ, ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉਤੇ ਸੀ। **2** ਉਹ ਗਰਭਵਤੀ ਸੀ ਅਤੇ ਜਣਨ ਦੀਆਂ ਪੀੜ੍ਹਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ। **3** ਅਤੇ ਸਵਰਗ ਉਤੇ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਸ ਦੇ ਸੱਤ ਸਿਰ, ਦਸ ਸਿੰਗ ਸਨ ਅਤੇ ਉਹ ਦੇ ਸਿਰਾਂ ਉਤੇ ਸੱਤ ਮੁਕਟ। **4** ਅਤੇ ਉਹ ਦੀ ਪੁੰਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਲਪੇਟ ਕੇ ਖਿੱਚਿਆ ਅਤੇ ਉਹਨਾਂ ਨੂੰ ਧਰਤੀ ਉਤੇ ਸੁੱਟ ਦਿੱਤਾ, ਅਤੇ ਉਹ ਅਜਗਰ ਉਸ ਔਰਤ ਦੇ ਅੱਗੇ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਲੱਗੀ ਸੀ ਜਾ ਖੜ੍ਹਾ ਹੋਇਆ, ਕਿ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਨਿਗਲ ਲਵੇ। **5** ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ। **6** ਅਤੇ ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਤਾਂ ਕਿ ਉਥੇ ਇੱਕ ਹਜ਼ਾਰ ਦੋ ਸੌ ਸੱਤ ਦਿਨ ਉਹ ਦੀ ਦੇਖਭਾਲ ਹੋਵੇ।

7 ਫੇਰ ਸਵਰਗ ਵਿੱਚ ਯੁੱਧ ਹੋਇਆ। ਮਿਕਾਏਲ ਅਤੇ ਉਹ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ, ਅਜਗਰ ਲੜਿਆ ਅਤੇ ਉਹ ਦੂਤ ਵੀ ਲੜੇ। **8** ਪਰ ਅਜਗਰ ਅਤੇ ਉਸ ਦੇ ਦੂਤ ਹਾਰ ਗਏ ਅਤੇ ਉਹਨਾਂ ਨੂੰ ਸਵਰਗ ਵਿੱਚ ਫਿਰ ਥਾਂ ਨਹੀਂ ਮਿਲਿਆ। **9** ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਸ ਨੂੰ ਇਬਲੀਸ ਅਤੇ ਸੈਤਾਨ ਵੀ ਕਿਹਾ ਜਾਂਦਾ ਹੈ ਜੋ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ, ਉਹ ਅਤੇ ਉਹ ਦੂਤ ਪਰਤੀ ਉੱਤੇ ਸੁੱਟੇ ਗਏ। **10** ਅਤੇ ਮੈਂ ਇੱਕ ਵੱਡੀ ਅਵਾਜ਼ ਸਵਰਗ ਵਿੱਚ ਇਹ ਆਖਦੇ ਸੁਣੀ ਕਿ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਹ ਦੇ ਮਸੀਹ ਦਾ ਅਧਿਕਾਰ ਹੋ ਗਿਆ, ਕਿਉਂਕਿ ਸਾਡੇ ਭਰਾਵਾਂ ਉੱਤੇ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਉਹਨਾਂ ਉੱਤੇ ਰਾਤ-ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ! **11** ਅਤੇ ਉਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਗਵਾਹੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਸਮਝਿਆ। **12** ਇਸ ਕਰਕੇ ਹੇ ਅਕਾਸ਼ੋਂ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ! ਧਰਤੀ ਅਤੇ ਸਮੁੰਦਰ ਨੂੰ ਹਾਏ! ਹਾਏ! ਕਿਉਂਕਿ ਸੈਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ, ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾਂ ਥੋੜਾ ਹੀ ਰਹਿੰਦਾ ਹੈ।

13 ਜਦੋਂ ਉਸ ਅਜਗਰ ਨੇ ਵੇਖਿਆ ਕਿ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਉਸ ਅੌਰਤ ਦੇ ਮਗਰ ਪਿਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ। **14** ਅਤੇ ਅੌਰਤ ਨੂੰ ਵੱਡੇ ਉਕਾਬ ਦੇ ਦੇ ਪਰ ਦਿੱਤੇ ਗਏ ਤਾਂ ਕਿ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ, ਜਿੱਥੇ ਸੱਪ ਦੇ ਮੂੰਹੋਂ ਬਚ ਸਕੇ ਤਾਂ ਸਮੇਂ, ਸਮਿਆਂ ਅਤੇ ਅੱਧ ਸਮੇਂ ਤੱਕ ਉਹ ਦੀ ਦੇਖਭਾਲ ਹੁੰਦੀ ਹੈ। **15** ਅਤੇ ਸੱਪ ਨੇ ਅੌਰਤ ਦੇ ਮਗਰ ਦਰਿਆ ਵਾਗ੍ਰੀ ਆਪਣੇ ਮੂੰਹੋਂ ਪਾਣੀ ਵਗਾਇਆ ਤਾਂ ਕਿ ਉਹ ਨੂੰ ਰੇੜ੍ਹ ਦੇਵੇ। **16** ਤਾਂ ਧਰਤੀ ਨੇ ਅੌਰਤ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੇਲ੍ਹ ਕੇ ਉਸ ਦਰਿਆ ਨੂੰ ਪੀ ਲਿਆ, ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ। **17** ਅਤੇ ਅਜਗਰ ਨੂੰ ਅੌਰਤ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ਼ ਵਿੱਚੋਂ ਜਿਹੜੇ ਬੱਚੇ ਹਨ, ਜਿਹੜੇ ਪਰਮੇਸ਼ੁਰ ਦੀਆਂ ਆਗਿਆਵਾਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਗਵਾਹੀ ਦਿੰਦੇ ਹਨ ਉਹਨਾਂ ਨਾਲ ਯੁੱਧ ਕਰਨ ਨੂੰ ਚਲਿਆ ਗਿਆ। **18** ਅਤੇ ਸਮੁੰਦਰ ਦੇ ਰੇਤੇ ਉੱਤੇ ਜਾ ਖਲੋਤਾ।

13

ਦੋ ਦਰਿੰਦੇ

1 ਮੈਂ ਇੱਕ ਦਰਿੰਦਾ ਸਮੁੰਦਰ ਵਿੱਚੋਂ ਨਿੱਕਲਦਿਆਂ ਦੇਖਿਆ, ਜਿਸ ਦੇ ਦਸ ਸਿੰਗਾਂ ਉੱਤੇ ਦਸ ਮੁਕਟ ਅਤੇ ਉਹ ਦੇ ਸੱਤ ਸਿਰਾਂ ਉੱਤੇ ਕੁਫ਼ਰ ਦੇ ਨਾਮ ਸਨ। **2** ਅਤੇ ਜਿਹੜਾ ਦਰਿੰਦਾ ਮੈਂ ਦੇਖਿਆ ਉਹ ਚੀਤੇ ਵਰਗਾ ਸੀ, ਅਤੇ ਉਹ ਦੇ ਪੈਰ ਰਿੱਛ ਦੇ ਪੈਰਾਂ ਵਰਗੇ ਸਨ, ਅਤੇ ਉਹ ਦਾ ਮੂੰਹ ਬੱਬਰ ਸੋਰ ਦੇ ਮੂੰਹ ਵਰਗਾ ਸੀ, ਅਤੇ ਅਜਗਰ ਨੇ ਆਪਣੀ ਸਮਰੱਥਾ, ਆਪਣੀ ਗੱਦੀ ਅਤੇ ਵੱਡਾ ਅਧਿਕਾਰ ਉਹ ਨੂੰ ਦੇ ਦਿੱਤਾ। **3** ਮੈਂ ਇਹ ਦੇ ਸਿਰਾਂ ਵਿੱਚੋਂ ਇੱਕ ਨੂੰ ਜਿਵੇਂ ਮੌਤ ਦਾ ਗਹਿਰਾ ਜਖਮ ਲੱਗਾ ਹੋਇਆ ਵੇਖਿਆ ਅਤੇ ਉਹ ਦਾ ਛੂੰਘਾ ਜਖਮ ਚੰਗਾ ਹੋ ਗਿਆ ਅਤੇ ਸਾਰਾ ਸੰਸਾਰ ਉਸ ਦਰਿੰਦੇ ਦੇ ਮਗਰ ਹੈਰਾਨ ਹੋ ਕੇ ਤੁਰ ਪਿਆ। **4** ਅਤੇ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ ਕਿਉਂਕਿ ਉਸ ਨੇ ਦਰਿੰਦੇ ਨੂੰ ਆਪਣਾ ਅਧਿਕਾਰ ਦਿੱਤਾ ਸੀ ਅਤੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ ਜੋ ਇਸ ਦਰਿੰਦੇ ਦੇ ਵਰਗ ਕੌਣ ਹੈ ਅਤੇ ਕੌਣ ਇਹ ਦੇ ਨਾਲ ਲੜ ਸਕਦਾ ਹੈ? **5** ਵੱਡਾ ਬੇਲ ਬੋਲਣ ਵਾਲਾ ਅਤੇ ਨਿੰਦਿਆ ਬਕਣ ਵਾਲਾ ਮੂੰਹ ਦਰਿੰਦੇ ਨੂੰ ਦਿੱਤਾ ਗਿਆ ਅਤੇ ਉਹ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਵੇ। **6** ਦਰਿੰਦੇ ਨੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਣ ਨੂੰ ਆਪਣਾ ਮੂੰਹ ਖੋਲਿਆ ਤਾਂ ਕਿ ਉਸ ਦੇ ਨਾਮ ਅਤੇ ਉਸ ਦੇ ਡੇਰੇ ਉੱਤੇ ਅਰਥਾਤ ਉਨ੍ਹਾਂ ਉੱਤੇ ਜਿਹੜੇ ਸਵਰਗ ਵਿੱਚ ਵੱਸਦੇ ਹਨ ਕੁਫ਼ਰ ਬਕੇ। **7** ਅਤੇ ਉਸ ਦਰਿੰਦੇ ਨੂੰ ਇਹ ਦਿੱਤਾ ਗਿਆ ਕਿ ਸੰਤਾਂ ਨਾਲ ਯੁੱਧ ਕਰੇ ਅਤੇ ਉਹਨਾਂ ਨੂੰ ਜਿੱਤ ਲਵੇ, ਅਤੇ ਹਰੇਕ ਗੋਤ, ਉਮੰਤ, ਭਾਸ਼ਾ ਅਤੇ ਕੌਮ ਉੱਤੇ ਉਹ ਨੂੰ ਅਧਿਕਾਰ ਦਿੱਤਾ ਗਿਆ। **8** ਅਤੇ ਧਰਤੀ ਦੇ ਸਾਰੇ ਵਸਨੀਕ ਉਹ ਨੂੰ ਮੱਥਾ ਟੇਕਣਗੇ ਅਰਥਾਤ ਹਰੇਕ ਜਿਸ ਦਾ ਨਾਮ ਉਸ ਲੇਲੇ ਦੀ ਜੀਵਨ ਦੀ ਪੇਖੀ ਵਿੱਚ ਜਿਹੜਾ ਬਲੀਦਾਨ ਕੀਤਾ ਗਿਆ ਸੀ, ਜਗਤ ਦੇ ਮੁੱਢੇਂ ਹੀ ਨਹੀਂ ਲਿਖਿਆ ਗਿਆ। **9** ਜੇ ਕਿਸੇ ਦੇ ਕੰਨ ਹੋਣ ਤਾਂ ਸੁਣੋ।

10 ਜੇ ਕਿਸੇ ਨੇ ਗੁਲਾਮੀ ਵਿੱਚ ਜਾਣਾ ਹੋਵੇ, ਤਾਂ ਉਹ ਗੁਲਾਮੀ ਵਿੱਚ ਜਾਵੇਗਾ। ਜੇ ਕੋਈ ਤਲਵਾਰ ਨਾਲ ਵੱਡੇ, ਤਾਂ ਜ਼ਰੂਰ ਹੈ ਕਿ ਉਹ ਤਲਵਾਰ ਨਾਲ ਵੱਚਿਆ ਜਾਵੇ। ਇਹ ਸੰਤਾਂ ਦੇ ਸਬਰ ਅਤੇ ਵਿਸ਼ਵਾਸ ਦਾ ਮੌਕਾ ਹੈ।

11 ਮੈਂ ਇੱਕ ਹੋਰ ਦਰਿੰਦੇ ਨੂੰ ਧਰਤੀ ਵਿੱਚੋਂ ਨਿੱਕਲਦਿਆਂ ਦੇਖਿਆ ਅਤੇ ਇੱਕ ਲੇਲੇ ਵਾਂਗੂੰ ਉਹ ਦੇ ਦੋ ਸਿੰਗ ਸਨ ਅਤੇ ਅਜਗਰ ਵਾਂਗੂੰ ਉਹ ਬੋਲਦਾ ਸੀ। **12** ਅਤੇ

উহ উস পহিলে দরিংদে দে সাহমণে উস দা সারা অধিকার ঘৰতদা হৈ অতে যৰতী অতে উহ দে বাসীআং কেলেঁ উস পহিলে দরিংদে নূঁ মঁখা টিকাউঁদা হৈ জিস দা গহিৰা জৰুম চঁগা হৈ গিআ সী। ¹³ অতে উহ বঁঢ়ীআং নিষ্ঠানীআং দী বিখাউঁদা হৈ ঐঁখেঁ তঁক কি মন্ঁকাং দে সাহমণে সবৰোঁ তেঁ যৰতী উতে অঁগা দী ঘৰসাউঁদা হৈ। ¹⁴ অতে উনুঁ নিষ্ঠানীআং দে কাৰন জে উস দরিংদে দে সাহমণে বিখাউঁণ দা উহ নূঁ অধিকার দিঁতা গিআ সী উহ যৰতী দে বাসীআং নূঁ ভৰমাউঁদা হৈ অতে যৰতী দে বাসীআং নূঁ আখদা হৈ কি উস দরিংদে দী মূৰত বণাও জিহ নূঁ তলবার দী সেঁট বঁজী অতে উহ জিউঁদা রিহা। ¹⁵ উহ নূঁ ইহ দী দিঁতা গিআ জে উস দরিংদে দী মূৰতী বিঁচ সুআস পা দেওৈ তাঁ কি উস দরিংদে দী মূৰতী বেলে অতে জিনে দরিংদে দী মূৰতী দী পুজা না কৰন উহ বঁছে জাণ। ¹⁶ অতে উহ সভনাং ছোটিআং, বঁঢ়ীআং, যনন্দনাং, গৱীষাং, অজ্ঞাদাং অতে গুলামাং নূঁ উহনাং দে সঁজে হঁচ উতে অশ্বা উহনাং দে মঁখে উতে দাগ লগবা দিঁদা হৈ। ¹⁷ অতে কিমে নূঁ লৈণ-দেণ নহীঁ কৰন দিঁদা পৰ নিৰা উহ নূঁ জিহ দে উতে উহ দাগ অৱশাত দরিংদে দা নাম জাং উহ দে নাম দা অঁক লঁগা হোওঁ। ¹⁸ ইহ গিআন দা মেঁকা হৈ! জিহ নূঁ বুঁঁয় হৈ উহ উস দরিংদে দে অঁক গিণ লওঁ। উহ মন্ঁক দা অঁক হৈ অতে উহ দা অঁক 666 (ছে সেঁ ছিআহাঠ) হৈ।

14

লেলা অতে উস দে লেক

¹ মেঁ নিগাহ কীতী তাঁ কী ঘৰে হাঁ কি লেলা সীজেন দে পহাড় উতে খচু হৈ অতে উহ দে নাল ইঁক লঁখ চুতালী হজ্জার হন, জিনুঁ দে মঁখে উতে উহ দা অতে উহ দে পিতা দা নাম লিখিআ হোইশিআ হৈ। ² অতে মেঁ ঘাহলে পাণীআং দী ঘূৰ ঘৰগী অতে বঁদল দী বঁঢ়ী গৱজ দী আবাজ ঘৰগী ইঁক অবাজ সুটী অতে জিহঁজী মেঁ সুটী উহ রবাব ঘজাউঁণ ঘালিআং দী অবাজ ঘৰগী সী, জিহঁজে আপণে রবাব ঘজাউঁডে হন। ³ অতে উহ সিংঘাসণ, চাৰ প্ৰাণীআং অতে উহনাং বজুৰগাং দে অঁগো ইঁক নদাং গীত গাউঁডে হন, অতে উহনাং ইঁক লঁখ চুতালী হজ্জার তেঁ বিনুঁ জিহঁজে যৰতীওঁ মুঁল লওঁ হোই সন, কোষী হোৱ উস গীত নূঁ সিংহ না সকিআ। ⁴ ইহ উহ

ਹਨ ਜਿਹੜੇ ਅੰਰਤਾਂ ਦੇ ਨਾਲ ਭਰਿਸ਼ਟ ਨਹੀਂ ਹੋਏ ਕਿਉਂਕਿ ਇਹ ਕੁਆਰੇ ਹਨ। ਇਹ ਉਹ ਹਨ ਕਿ ਜਿੱਥੇ ਵੀ ਲੇਲਾ ਜਾਂਦਾ ਹੈ ਉਹ ਉਸ ਦੇ ਮਗਰ-ਮਗਰ ਤੁਰਦੇ ਹਨ। ਇਹ ਪਰਮੇਸ਼ੁਰ ਅਤੇ ਲੇਲੇ ਦੇ ਲਈ ਪਹਿੰਲਾ ਫਲ ਹੋਣ ਨੂੰ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਸਨ।⁵ ਅਤੇ ਉਹਨਾਂ ਦੇ ਮੂੰਹੋਂ ਕੋਈ ਝੂਠ ਨਹੀਂ ਨਿੱਕਲਿਆ, ਉਹ ਨਿਰਦੇਸ਼ ਹਨ।

ਤਿੰਨ ਸਵਰਗ ਦੂਤ

⁶ ਮੈਂ ਇੱਕ ਹੋਰ ਦੂਤ ਨੂੰ ਸਦੀਪਕ ਕਾਲ ਦੀ ਖੁਸ਼ਬੁਰੀ ਨਾਲ ਅਕਾਸ਼ ਵਿੱਚ ਉੱਡਦਿਆਂ ਦੇਖਿਆ ਤਾਂ ਉਹ ਧਰਤੀ ਦੇ ਵਾਸੀਆਂ, ਹਰੇਕ ਕੌਮ, ਗੋਤ, ਭਾਸ਼ਾ ਅਤੇ ਉਮੰਤ ਨੂੰ ਖੁਸ਼ਬੁਰੀ ਸੁਣਾਵੇ।⁷ ਅਤੇ ਉਸ ਨੇ ਵੱਡੀ ਅਵਾਜ਼ ਨਾਲ ਆਖਿਆ ਕਿ ਪਰਮੇਸ਼ੁਰ ਤੋਂ ਡਰੇ ਅਤੇ ਉਹ ਦੀ ਵਡਿਆਈ ਕਰੋ ਕਿਉਂਕਿ ਉਹ ਦੇ ਨਿਆਂ ਦਾ ਸਮਾਂ ਆ ਗਿਆ ਹੈ ਅਤੇ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ, ਤੁਸੀਂ ਉਹ ਨੂੰ ਮੱਥਾ ਟੇਕੋ!

⁸ ਉਹ ਦੇ ਬਾਅਦ ਦੂਜਾ ਇੱਕ ਹੋਰ ਦੂਤ ਇਹ ਕਹਿੰਦਾ ਆਇਆ ਕਿ ਬਾਬੁਲ ਛਿੱਗ ਪਿਆ ਹੈ! ਉਹ ਵੱਡੀ ਨਗਰੀ ਛਿੱਗ ਪਈ ਜਿਸ ਨੇ ਆਪਣੀ ਹਰਾਮਕਾਰੀ ਦੇ ਕ੍ਰੋਧ ਦੀ ਮੈਅ ਸਭਨਾਂ ਕੌਮਾਂ ਨੂੰ ਪਿਆਈ ਹੈ!।

⁹ ਉਨ੍ਹਾਂ ਦੇ ਬਾਅਦ ਤੀਜਾ ਇੱਕ ਹੋਰ ਦੂਤ ਵੱਡੀ ਅਵਾਜ਼ ਨਾਲ ਇਹ ਕਹਿੰਦਾ ਆਇਆ ਕਿ ਜੋ ਕੋਈ ਉਸ ਦਰਿੰਦੇ ਅਤੇ ਉਹ ਦੀ ਮੁਰਤੀ ਦੀ ਪੁਜਾ ਕਰਦਾ ਅਤੇ ਆਪਣੇ ਮੱਥੇ ਜਾਂ ਆਪਣੇ ਹੱਥ ਉੱਤੇ ਦਾਗ ਲੁਆਉਂਦਾ ਹੈ ¹⁰ ਤਾਂ ਉਹ ਪਰਮੇਸ਼ੁਰ ਦੇ ਕ੍ਰੋਧ ਦੀ ਮੈਅ ਵੀ ਪੀਵੇਗਾ ਜੋ ਉਹ ਦੇ ਕ੍ਰੋਧ ਦੇ ਪਿਆਲੇ ਵਿੱਚ ਨਿਰੋਲ ਭਰੀ ਹੋਈ ਹੈ ਅਤੇ ਉਹ ਪਵਿੱਤਰ ਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਰੰਗਕ ਨਾਲ ਢੁੱਖ ਪਾਵੇਗਾ। ¹¹ ਅਤੇ ਉਹਨਾਂ ਦੇ ਢੁੱਖ ਦਾ ਥੂੰਆਂ ਜੁੱਗੋ-ਜੁੱਗ ਉੱਠਦਾ ਰਹਿੰਦਾ ਹੈ, ਸੋ ਉਹ ਜਿਹੜੇ ਦਰਿੰਦੇ ਦੀ ਅਤੇ ਉਹ ਦੀ ਮੁਰਤੀ ਦੀ ਪੁਜਾ ਕਰਦੇ ਹਨ ਅਤੇ ਉਹ ਜਿਹੜੇ ਉਹ ਦੇ ਨਾਮ ਦਾ ਦਾਗ ਲੁਆਉਂਦੇ ਹਨ, ਰਾਤ-ਦਿਨ ਕਦੇ ਚੈਨ ਨਹੀਂ ਪਾਉਂਦੇ। ¹² ਇਹ ਸੰਤਾਂ ਦੇ ਸਬਰ ਦਾ ਮੌਕਾ ਹੈ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੇ ਹੁਕਮਾਂ ਅਤੇ ਯਿਸੂ ਦੇ ਵਿਸ਼ਵਾਸ ਦੀ ਪਾਲਨਾ ਕਰਦੇ ਹਨ।

¹³ ਫੇਰ ਮੈਂ ਇੱਕ ਅਵਾਜ਼ ਸਵਰਗ ਤੋਂ ਇਹ ਆਖਦੇ ਸੁਣੀ ਕਿ ਲਿਖ ਲੋ, ਧੰਨ ਉਹ ਮੁਰਦੇ ਜਿਹੜੇ ਇਸ ਤੋਂ ਬਾਅਦ ਪ੍ਰਭੂ ਵਿੱਚ ਹੋ ਕੇ ਮਰਨ। ਆਤਮਾ ਆਖਦਾ

ਹੈ, ਹਾਂ, ਇਸ ਲਈ ਜੋ ਉਹਨਾਂ ਦੀਆਂ ਮਿਹਨਤਾਂ ਤੋਂ ਉਹਨਾਂ ਨੂੰ ਅਰਾਮ ਮਿਲੇਗਾ, ਕਿਉਂ ਜੋ ਉਹਨਾਂ ਦੇ ਕੰਮ ਉਹਨਾਂ ਦੇ ਨਾਲ-ਨਾਲ ਜਾਂਦੇ ਹਨ।

ਵਾਢੀ

¹⁴ ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਕਿ ਇੱਕ ਚਿੱਟਾ ਬੱਦਲ ਹੈ ਅਤੇ ਉਸ ਬੱਦਲ ਉੱਤੇ ਮਨੁੱਖ ਦੇ ਪੁੱਤਰ ਵਰਗਾ ਕੋਈ ਆਪਣੇ ਸਿਰ ਉੱਤੇ ਸੋਨੇ ਦਾ ਮੁਕਟ ਪਹਿਨੇ ਅਤੇ ਆਪਣੇ ਹੱਥ ਵਿੱਚ ਤਿੱਖੀ ਦਾਤੀ ਫੜੀ ਬੈਠਾ ਹੈ। ¹⁵ ਅਤੇ ਇੱਕ ਹੋਰ ਦੂਤ ਹੈਕਲ ਵਿੱਚੋਂ ਨਿੱਕਲਿਆ ਅਤੇ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੂੰ ਵੱਡੀ ਅਵਾਜ਼ ਮਾਰ ਕੇ ਆਖਿਆ, ਆਪਣੀ ਦਾਤੀ ਫੇਰ ਕੇ ਵੱਡੇ ਸੁੱਟ ਕਿਉਂ ਜੋ ਵੱਡਣ ਦਾ ਸਮਾਂ ਆ ਗਿਆ ਹੈ, ਕਿਉਂਕਿ ਧਰਤੀ ਦੀ ਫਸਲ ਬਹੁਤ ਪੱਕ ਚੁੱਕੀ ਹੈ! ¹⁶ ਤਦ ਜਿਹੜਾ ਬੱਦਲ ਉੱਤੇ ਬੈਠਾ ਸੀ ਉਹ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਫਸਲ ਵੱਡੀ ਗਈ।

¹⁷ ਤਦ ਇੱਕ ਹੋਰ ਦੂਤ ਉਸ ਹੈਕਲ ਵਿੱਚੋਂ ਨਿੱਕਲਿਆ ਜਿਹੜੀ ਸਵਰਗ ਵਿੱਚ ਹੈ ਅਤੇ ਉਹ ਦੇ ਕੋਲ ਵੀ ਇੱਕ ਤਿੱਖੀ ਦਾਤੀ ਸੀ। ¹⁸ ਇੱਕ ਹੋਰ ਦੂਤ ਜਿਸ ਨੂੰ ਅੱਗ ਉੱਤੇ ਅਧਿਕਾਰ ਹੈ ਜਗਵੇਦੀ ਵਿੱਚੋਂ ਨਿੱਕਲਿਆ ਅਤੇ ਉਹ ਨੇ ਉੱਚੀ ਦੇ ਕੇ ਉਸ ਨੂੰ ਜਿਸ ਦੇ ਕੋਲ ਤਿੱਖੀ ਦਾਤੀ ਸੀ ਆਖਿਆ ਕਿ ਆਪਣੀ ਤਿੱਖੀ ਦਾਤੀ ਨੂੰ ਫੇਰ ਕੇ ਧਰਤੀ ਦੇ ਅੰਗੂਹੀ ਬੇਲ ਦੇ ਗੁੱਛਿਆਂ ਨੂੰ ਵੱਡ ਲੈ ਕਿਉਂ ਜੋ ਉਹ ਦੇ ਅੰਗੂਹ ਢਾਢੇ ਪੱਕ ਚੁੱਕੇ ਹਨ। ¹⁹ ਤਾਂ ਉਸ ਦੂਤ ਨੇ ਆਪਣੀ ਦਾਤੀ ਧਰਤੀ ਉੱਤੇ ਫੇਰੀ ਅਤੇ ਧਰਤੀ ਦੀ ਅੰਗੂਹੀ ਬੇਲ ਵੱਡ ਲਈ ਅਤੇ ਚੁਬੱਚੇ ਵਿੱਚ ਸੁੱਟ ਦਿੱਤੀ। ²⁰ ਅਤੇ ਉਹ ਚੁਬੱਚਾ ਨਗਰੀ ਦੇ ਬਾਹਰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਘੋੜਿਆਂ ਦੀਆਂ ਲਗਾਮਾਂ ਤੱਕ ਕੋਈ ਦੋ ਸੌ ਮੀਲ ਤੱਕ ਲਹੂ ਵਗਿਆ।

15

ਆਖਰੀ ਕਸ਼ਟਾਂ ਦੇ ਨਾਲ ਸਵਰਗ ਦੂਤ

¹ ਮੈਂ ਸਵਰਗ ਉੱਤੇ ਇੱਕ ਹੋਰ ਨਿਸ਼ਾਨ ਵੱਡਾ ਅਤੇ ਅਚਰਜ ਦੇਖਿਆ, ਅਰਥਾਤ ਸੱਤ ਦੂਤ ਸੱਤ ਮਹਾਂਮਾਰੀਆਂ ਲਏ ਹੋਏ ਖੜ੍ਹੇ ਸਨ, ਜਿਹੜੀਆਂ ਆਖਰੀ ਹਨ, ਕਿਉਂ ਜੋ ਉਹਨਾਂ ਨਾਲ ਪਰਮੇਸ਼ੁਰ ਦਾ ਕ੍ਰੋਧ ਸੰਪੂਰਨ ਹੋਇਆ।

² ਅਤੇ ਮੈਂ ਇੱਕ ਕੱਚ ਦੇ ਸਮੁੰਦਰ ਵਰਗਾ ਵੇਖਿਆ, ਜਿਹ ਦੇ ਵਿੱਚ ਅੱਗ ਮਿਲੀ ਹੋਈ ਸੀ, ਅਤੇ ਜਿਨ੍ਹਾਂ ਨੇ ਉਸ ਦਰਿੰਦੇ, ਉਹ ਦੀ ਮੂਰਤੀ ਅਤੇ ਉਹ ਦੇ ਨਾਮ ਦੇ ਅੰਗ ਉੱਤੇ ਜਿੱਤ ਪਾਈ, ਮੈਂ ਉਹਨਾਂ ਨੂੰ ਪਰਮੇਸ਼ੁਰ ਦੇ ਰਥਾਬ ਫੜੀ ਕੱਚ ਦੇ ਸਮੁੰਦਰ

কোল খড়ে বেখিআ। ³ অতে উহ পরমেসুর দে দাস মুসা দা গীত অতে লেলে দা গীত গাউ়িন্দে হোষে আখদে হন, রে পুৰু পরমেসুর, সৱষ স্কতীমান, ঵ঁডে অতে অচৱজ্জ কৰ্ম তেৰে হন! রে কৈমাং দে পাত়স্থাহ, তেৰে মাৰগা ঠীক অতে সঁচে হন। ⁴ রে পুৰু, কৈণ তেৰে কোলেঁ না ডৰেগা অতে তেৰে নাম দী ভহিমা না কৰেগা? তুই গী তাং ইকঁলা পথিঁতৰ হৈন, সে সাৰীআং কৈমাং আউঠৰীআং, অতে তেৰে অংগো মংশা টেকণৰীআং, ইস লাঈ জো তেৰে নিআং দে কৰ্ম পৱগাট হৈ গাষে হন!

⁵ ইস তেঁ বাআদ মেঁ দেখিআ অতে গা঵াহী দে তেঁবু দী হৈকল জিহজ্জি সবৱগ বিঁচ হৈ, খেলী গাষী। ⁶ অতে উহ সঁত দুত জিনুং কোল সঁত মহাংমাৰীআং সন সাঢ় অতে চমকদী কতান পহিনে অতে সেনে দী পেটী ছাতী দালালে বঁধুৰে হৈকল বিঁচে নিঁকলে। ⁷ অতে চাৰাং পুণীআং বিঁচে ইঁক নে উহনাং সঁতাং দুতাং নুঁ সেনে দে সঁত কটোৰে ঢঞ্চাএ জিহজ্জে মুঁগো-জুঁগ জিউ়িনে পৱমেসুৰ দে ক্রোয নাল ভৰে হোষে সন। ⁸ অতে পৱমেসুৰ দে তেজ তেঁ অতে উহ দী সমৱঁশা তেঁ হৈকল যুঁচে নাল ভৰ গাষী অতে জিনুং সামাং উহনাং সঁতাং দুতাং দীআং সঁত মহাংমাৰীআং পুৰীআং না হৈষীআং ওনা সমাং হৈকল বিঁচ কৈষী জা না সকিআ।

16

পৱমেসুৰ দে কোপ দে সঁত কটোৰে

¹ মেঁ হৈকল বিঁচে ইঁক বঁড়ী অবাজ্জ উহনাং সঁতাং দুতাং নুঁ ইহ আখদে সুষ্টী কি চঁলে অতে পৱমেসুৰ দে ক্রোয দে সঁত কটোৰে ধৰতী উতৈ ডেলু দিই!

² পহিলে দুত নে জা কে আপণা কটোৰা ধৰতী উতৈ ডেলু দিঁতা। তাং জিনুং মনুঁখাং উতৈ উস দরিংদে দা দাগ সী অতে জিহজ্জে উস দী পুজা কৰদে সন উহনাং উতৈ বুৰে অতে বহুত দুঃখদাইক ফোঁজে নিঁকল আষে।

³ তাং দুজে দুত নে আপণা কটোৰা সমুৰ্দৰ উতৈ ডেলু দিঁতা। তাং উহ মুৰদে দে লহু দৱগা বণ গিআ অতে হৱেক জিউ়িদী জান জিহজ্জী সমুৰ্দৰ বিঁচ সী, মৰ গাষী।

⁴ দেৱ তীজে দুত নে আপণা কটোৰা দরিআছাং অতে পাণীআং দে সেওতিআং উতৈ ডেলু দিঁতা। তাং উস তেঁ উহ লহু বণ গাষে ⁵ অতে মেঁ পাণীআং দে দুত নুঁ

ইহ আখদে সুটিআ, হে পহিঁত্তর পুরখ, তুঁ জো হৈ অতে তুঁ জো সী, তুঁ যরমী হৈন, তুঁ ইস তরুণ নিআন জো কীভা, ⁶ কিউঁ জো উহনাং নে সেঁতাং অতে নবীআং দা লহু ঘোষিআ, তাং তুঁ উহনাং নুঁ পীল লাঈ লহু দিঁতা হৈ! উহ ইসে দে যোগ হন!। ⁷ ঢের মেঁ জগাবেদী নুঁ ইহ আখদে সুটিআ, হে পুরু পরমেসুর সরব স্বকর্তীভান, তেরীআং অদালতাং সঁচীআং অতে ঠীক হন!।

⁸ চেঁখে দুঃত নে আপণা কটেরা সুরজ উত্তি ডেলু দিঁতা। তাং উহ নুঁ ইহ দিঁতা গিআ জো মনুঁখাং নুঁ অংগ নাল ঝুলমে ⁹ অতে মনুঁখ দেঁড়ী তপস্ত নাল ঝুলম গষ্টে অতে পরমেসুর দে নাম দী নিঁদিআ কীভী জিম নুঁ ইনুঁ মহংমাৰীআং উত্তি অধিকাৰ হৈ অতে তেৰা না কীভী জো উহ দী বংড়িআষ্টী কৰন।

¹⁰ পেঁজহুঁ দুঃত নে আপণা কটেরা দরিংদে দী গৱ্দী উত্তি ডেলু দিঁতা। তাং উহ দা রাজ হনুৰা হৈ গিআ অতে লেকাং নে দুঃখ দে মাৰে আপণীআং জীভাং চঁবীআং। ¹¹ অতে উহনাং দে আপণে দুঃখাং দে কাৰন অতে আপণে জঞ্চমাং দে কাৰন স্বৰূপ দে পরমেসুর দী নিঁদিআ কীভী অতে আপণে কৰ্মাং তেঁ তেৰা না কীভী।

¹² ছেঁধে দুঃত নে আপণা কটেরা উস দেঁড়ে দরিআ ফুৰাত উত্তি ডেলু দিঁতা অতে উহ দা পাণী সুঁক গিআ তাং জো চড়ুদী দেঁলে জিহঙ্গে রাজে আউণ বালে হন, উহনাং লাঈ রাহ তিআৰ কীভা জাবে। ¹³ অজগৱ দে মুঁহ, উস দরিংদে দে মুঁহ অতে ঝুঠে নবী দে মুঁহ দিঁচে মেঁ ডঁড়ুআং ঵ৰগো তিঁন ভৱিষ্যত আতমে নিঁকললে ষেখে। ¹⁴ কিউঁ জো ইহ নিষ্ঠান বিখাউণ বালে বুতাং দে আতমে হন, জিহঙ্গে সাৰে সেঁসাৰ দে রাজিআং কোল জাংদে হন, তাং জো উহনাং নুঁ পরমেসুর সরব স্বকর্তীভান দে উস দেঁড়ে দিহাজে দে যুঁয লাঈ ইকঁঠিআং কৰন। ¹⁵ ষেখে, মেঁ চেৰ দাঁৰুঁ আউঁদা হঁ। যঁন উহ জিহঙ্গা জাগদা রহিঁদা অতে আপণে বসতৰ দী চেঁকমী কৰদা হৈ জো উহ নেঁগা না ঢিরে অতে লেক উহ দী স্বৰম না ষেখণ। ¹⁶ অতে উনুঁ নে উস থাং উহনাং নুঁ ইকঁঠিআং কীভা জিম নুঁ ইবৰানী ভাষ্টা দিঁচ হৰমগিৱেন কিহা জাংদা হৈ।

¹⁷ সেঁতহুঁ দুঃত নে আপণা কটেরা পেঁণ উত্তি ডেলু দিঁতা। তাং সিঁঘাসণ দী দেঁলে হৈকল দিঁচে ইঁক দেঁড়ী অবাজ্জ ইহ আখদী আষ্টী, কি হৈ চুঁকিআ! ¹⁸ অতে বিজলী দীআং লিঙ্গকাং অতে আবাজ্জাং অতে বঁদল দীআং গৱজাং

ਹੋਈਆਂ, ਅਤੇ ਅਜਿਹਾ ਵੱਡਾ ਭੂਚਾਲ ਆਇਆ ਕਿ ਧਰਤੀ ਉੱਤੇ ਜਦੋਂ ਦੇ ਮਨੁਖ ਹੋਏ ਐਡਾ ਵੱਡਾ ਅਤੇ ਭਾਰਾ ਭੂਚਾਲ ਕਦੇ ਨਹੀਂ ਸੀ ਆਇਆ! 19 ਤਾਂ ਉਹ ਵੱਡੀ ਨਗਰੀ ਤਿੰਨ ਟੋਟੇ ਹੋ ਗਈ ਅਤੇ ਕੌਮਾਂ ਦੇ ਨਗਰ ਢਹਿ ਗਏ ਅਤੇ ਉਹ ਵੱਡੀ ਨਗਰੀ ਬਾਬੁਲ ਪਰਮੇਸ਼ੁਰ ਦੇ ਹਜ਼ੂਰ ਚੇਤੇ ਆਈ ਕਿ ਆਪਣੇ ਅੱਤ ਵੱਡੇ ਕ੍ਰੋਧ ਦੀ ਮੈਅ ਦਾ ਪਿਆਲਾ ਉਹ ਨੂੰ ਦੇਵੇ। 20 ਅਤੇ ਹਰੇਕ ਟਾਪੂ ਭੱਜ ਗਿਆ ਅਤੇ ਪਹਾੜਾਂ ਦਾ ਪਤਾ ਨਾ ਲੱਗਾ। 21 ਅਤੇ ਅਕਾਸ਼ ਮਨੁਖਾਂ ਉੱਤੇ ਮੌਨੇ ਮਣ ਮਣ ਦੇ ਵੱਡੇ ਗੜੇ ਪੈਂਦੇ ਹਨ ਅਤੇ ਗਤਿਆਂ ਦੀ ਮਹਾਮਾਰੀ ਦੇ ਮਾਰੇ ਮਨੁਖਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ, ਕਿਉਂ ਜੋ ਉਹਨਾਂ ਦੀ ਮਹਾਮਾਰੀ ਬਹੁਤ ਭਾਰੀ ਹੈ।

17

ਵੱਡੀ ਕੰਜਰੀ

1 ਉਹਨਾਂ ਸੱਤਾਂ ਦੂਜਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ, ਇੱਕ ਨੇ ਆਣ ਕੇ ਮੈਨੂੰ ਕਿਹਾ ਕਿ ਮੇਰੇ ਕੋਲ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ, ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ! 2 ਜਿਸ ਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹ ਦੀ ਹਰਾਮਕਾਰੀ ਦੀ ਮੈਅ ਨਾਲ ਮਸਤ ਹੋਏ। 3 ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵੱਲ ਲੈ ਗਿਆ ਅਤੇ ਮੈਂ ਇੱਕ ਅੱਰਤ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਬੈਠੇ ਵੇਖਿਆ, ਜਿਹੜਾ ਦਰਿੰਦਾ ਨਿੰਦਿਆ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ। 4 ਅਤੇ ਉਸ ਅੱਰਤ ਨੇ ਬੈਂਗਣੀ ਅਤੇ ਲਾਲ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ, ਮੇਤੀਆਂ ਅਤੇ ਜਵਾਹਰਾਂ ਨਾਲ ਸਿੰਗਾਰੀ ਹੋਈ ਸੀ। ਉਹ ਨੇ ਇੱਕ ਸੋਨੇ ਦਾ ਪਿਆਲਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀ ਜਿਹੜਾ ਘਣਾਉਣੀਆਂ ਵਸਤਾਂ ਅਤੇ ਉਹ ਦੀ ਹਰਾਮਕਾਰੀ ਦੀਆਂ ਭਰਿਸ਼ਟਤਾਈਆਂ ਨਾਲ ਭਰਿਆ ਹੋਇਆ ਸੀ। 5 ਅਤੇ ਉਹ ਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਮ ਲਿਖਿਆ ਹੋਇਆ ਸੀ ਅਰਥਾਤ “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਣਾਉਣੀਆਂ ਵਸਤਾਂ ਦੀ ਮਾਂ”। 6 ਅਤੇ ਮੈਂ ਉਸ ਅੱਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਵੇਖਿਆ, ਅਤੇ ਉਹ ਨੂੰ ਵੇਖ ਕੇ ਮੈਂ ਬਹੁਤ ਹੈਰਾਨ ਹੋ ਕੇ ਹੱਕਾ-ਬੱਕਾ ਰਹਿ ਗਿਆ। 7 ਅਤੇ ਦੂਜ ਨੇ ਮੈਨੂੰ ਆਖਿਆ ਕਿ ਤੂੰ ਹੱਕਾ-ਬੱਕਾ ਕਿਉਂ ਹੋਇਆ ਹੈਂ। ਉਹ ਅੱਤ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹ ਦੇ ਸੱਤ ਸਿਰ ਅਤੇ ਦਸ ਸਿੰਗ ਹਨ, ਮੈਂ ਉਹਨਾਂ ਦਾ ਭੇਤ ਤੈਨੂੰ ਦੱਸਾਂਗਾ। 8 ਉਹ ਦਰਿੰਦਾ ਜਿਹੜਾ ਤੂੰ ਵੇਖਿਆ ਸੋ

হৈ সী অতে নহীন হৈ অতে উহ নে অখাহ কুঁড় বিঁচে চতু আউণা অতে নস্ত হো
জাণা হৈ, অতে যৰতী দে বাসী জিনুং দা নাম জগত দে মুঁছে জীবন দী পেঁচী
বিঁচ নহীন লিখিআ গিআ উস দরিংদে নুঁ ষেখ কে কি উহ হৈ সী অতে নহীন
হৈ অতে ঢেৰ আওঁদা হৈ, হৈৱান হো জাণগো। ⁹ সমষ্টদার বুঁঁয দা মেঁকা ইঁখে
হী হৈ। ইহ সঁত সিৰ সঁত টিঁলে হন জিঁথে অৰত উহনাং উতু বৈঠী হৈষী হৈ।
¹⁰ অতে উহ সঁত রাজে বী হন। পঁজ তাং ডিঁগা পষ্টে হন, ইঁক হৈ অতে ইঁক
অজে আৰ্দিআ নহীন। জড়ে আবেগা তাং উহ নুঁ ষেজু সমাং রহিণা জুৰুৰী হৈ।
¹¹ অতে উহ দরিংদা জিহজা সী অতে নহীন হৈ সে আপ বী অঁঠদাং হৈ, অতে
উনুং সঁত বিঁচে হৈ অতে উহ নস্ত হো জাবেগা। ¹² উহ দস সিংগ জিহজে তুঁ
ষেখে উহ দস রাজে হন, জিনুং নুঁ অজে রাজ নহীন মিলিআ পৰ উস দরিংদে
দে নাল ইঁক পঁটে লষ্টী রাজিআ দে সমান উহনাং নুঁ অধিকাৰ মিলদা হৈ।
¹³ ইনুং দা ইঁকে মঁত হৈ অতে ইহ আপণী সমৰঁচা অতে অধিকাৰ উস
দরিংদে নুঁ দিংদে হন। ¹⁴ ইহ লেলে নাল ষুঁয কৰনগো অতে লেলা উহনাং
উতু জিঁত পাবেগা, কিউঁকি উহ পুঁৰু অতে রাজিআ দা রাজা হৈ,
অতে উহ দে নাল উহ বী জিহজে সঁদে হোঁ, চুণে হোঁ অতে ঘৃণাদার হন।
¹⁵ অতে উহ নে মেনুঁ আধিআ, জিহজে পাণী তুঁ ষেখে সন জিঁথে উহ কংজৰী
বৈঠী হৈ উহ উমতাং অতে ভীড় অতে কৈমাং অতে ভাস্তাণাং হন। ¹⁶ দরিংদা অতে
জিহজে দস সিংগ তুঁ ষেখে সন, ইহ উস কংজৰী নাল ঘৈৰ কৰনগো, উহ
নুঁ উজাঙ্গ দেণগো, নেঁগিআ কৰনগো, উহ দা মাস খা জাণগো অতে উহ নুঁ
অঁগ নাল সাজ সুঁটণগো। ¹⁷ কিউঁ জে পৰমেসুৰ নে উহনাং দে দিল বিঁচ
ইহ পাইআ জে উস দী মৰজী পুৰী কৰন অতে ইঁকে মঁত দে হোণ অতে
আপণা রাজ উস দরিংদে নুঁ দেণ জিনুং সমাং পৰমেসুৰ দে বচন পুৰে না হো
জাণ। ¹⁸ অতে উহ অৰত জে তুঁ ষেখী সী উহ বঁঢ়ী নৰারী হৈ জিহজী যৰতী
দে রাজিআ উতু রাজ কৰদী হৈ।

18

ਬেঁধীলেন দা ডিঁগাণা

¹ ইস তেঁ বাঅদ মেঁ ইঁক হোৱ দৃত নুঁ সবৰগ তেঁ উঁতৰদে ষেখিআ জিস
দে কৈল অধিকাৰ সী অতে উহ দে তেজ নাল যৰতী চানণ্টী হো গাঈ। ² অতে

ଉହ ନେ ସହୃଦ ଉଚ୍ଚି ଆବାଜ୍ ମାର କେ ଆଖିଆ, ଢାହି ପଈ ବାବୁଲ, ଵୁଡୀ ନଗରୀ ଡିଙ୍ଗ ପଈ! ଉହ ବୁତାଂ ଦା ଟିକାଣା ହେ ଗିଆ, ନାଲେ ହର ଅମୁଁୟ ଆତମାବାଂ ଦା ଅଁଙ୍ଗା, ହର ଦୁଷ୍ଟ ଅତେ ଘଣାଉଠେ ପେଢ଼ି ଦା ଅଁଙ୍ଗା । ৩ କିଉଁ ଜେ ଉହ ଦି ହରାମକାରୀ ଦେ କ୍ରୋୟ ଦୀ ମୈଆ ତେଣୁ ସାରୀଆଂ କେମାଂ ନେ ପୀତା, ଅତେ ଯରତୀ ଦେ ରାଜିଆଂ ନେ ଉହ ଦେ ନାଲ ହରାମକାରୀ କୀତା, ଅତେ ଯରତୀ ଦେ ଵପାରୀ ଉହ ଦେ ସହୃଦ ଜିଆଦା ଭେଗ ବିଲାସ ଦେ କାରନ ଯନୀ ହେ ଗାଏ । ৪ ମୈ ଇଁକ ହେର ଅବାଜ୍ ଅକାସ ତେଣୁ ଇହ ଆଖଦେ ମଣୀ, ହେ ମେରୀ ପରଜା, ଉହ ଦେ ବିଁଚେ ନିକଳ ଆଓ! କିତେ ତୁମ୍ମି ଉହ ଦେ ପାପା ଦେ ଭାରୀ ବଣେ, କିତେ ତୁମ୍ମି ଉହ ଦୀଆଂ ମହାମାରୀଆଂ ବିଁଚ ମାଞ୍ଜି ହୋଇ! ৫ ଉହ ଦେ ପାପ ତାଂ ସଦରଗ ତକ ପରୁଚ ଗାଏ ହନ, ଅତେ ପରମେଶ୍ଵର ନେ ଉହ ଦେ କୁଯରମ ଯାଦ କିତେ ହନ । ৬ ଜିଦ୍ବେ ଉହ ନେ ଦୁରତିଆ ତିଦ୍ବେ ତୁମ୍ମି ଉହ ଦେ ନାଲ ବୀ ଦୁରତେ, ମରୋ ଉହ ଦେ କେମାଂ ଦେ ଅନୁମାର ଉହ ନୁହ ଦୁଗଣା ବଦଳା ଦିଇ, - ଜିହଙ୍ଗା ପିଆଲା ଉହ ନେ ଭରିଆ, ତୁମ୍ମି ଉମ ବିଁଚ ଉହ ଦେ ଲଈ ଦୁଗଣା ଭରେ । ৭ ଜିନିନୀ ଉହ ନେ ଆପଣୀ ଵାଡିଆଈ କୀତା, ଅତେ ଭେଗ ବିଲାସ କୀତା, ଉନ୍ମାନ ହି ଉହ ନୁହ କ୍ଷଟ ଅତେ ମେଗ ଦିଇ, କିଉଁ ଜେ ଉହ ଆପଟେ ମନ ବିଁଚ ଇହ ଆଖଦୀ ହୈ, ମୈ ରାଣୀ ହେ ବୈଠି ହାଂ, ମୈ ବିଧିବା ନହିଁ, ନା କଦେ ମେଗ ଦେଖାଂଗି! ৮ ଇମ କରକେ ଉହ ଦୀଆଂ ମହାମାରୀଆଂ ଇଁକେ ଦିନ ବିଁଚ ଆ ପୈଣରୀଆଂ; ମେତ୍ତ, ମେଗ ଅତେ କାଲ, ଅତେ ଉହ ଅଂଗ ନାଲ ଭସମ କୀତି ଜାଦେଗି, କିଉଁ ଜେ ବଲଦିତ ହୈ ପୁଣୁ ପରମେଶ୍ଵର ଜିହଙ୍ଗା ଉହ ଦା ନିଆଂ କରଦା ହୈ!

৯ ଯରତୀ ଦେ ରାଜେ ଜିନ୍ମାନ ଉହ ଦେ ନାଲ ହରାମକାରୀ ଅତେ ଭେଗ ବିଲାସ କୀତା, ଜିମ ଦେଲେ ଉହ ଦେ ସନ୍ଦନ ଦା ଯୁଦ୍ଧାଂ ଦେଖଣଗେ ତାଂ ଉହ ଦେ ଉତେ ରେଣ୍ଗେ ଅତେ ଦିରଲାପ କରନଗେ । ১০ ଅତେ ଉହ ଦେ କ୍ଷଟ ତେଣୁ ଡର ଦେ ମାରେ ଉହ ଦୂର ଖଡ଼ କେ ଆଖଣଗେ, ହାଏ, ହାଏ! ହେ ଵୁଡୀ ନଗରୀ, ମଜ୍ଜବୁଦ୍ଧ ନଗରୀ ବାବୁଲ! ଇଂକେ ଘିଟେ ବିଁଚ ତେରା ନିଖେଜା ହେ ଗିଆ! ১১ ଯରତୀ ଦେ ଵ୍ୟାରୀ ଉହ ନୁହ ରୈଦେ ଅତେ କୁରଲାଉଠେ ହନ, କିଉଁ ଜେ ହୁଣ ଉନ୍ମାନ ଦା ମାଲ କୋଈ ନହିଁ ଲୈଦା । ১২ ଅରଥାତ ମାଲ ମେନେ ଦା ଅତେ ଚାଂଦୀ, ଜହାହର, ମେତୀଆଂ, ଅତେ କତାନ ଦା ଅତେ ବୈଗଣୀ, ରେଣ୍ଟମୀ ଅତେ ଲାଲ ରେଣ୍ଗ ଦେ କଂପଦେ ଦା ଅତେ ହର ପରକାର ଦୀ ମୁରିଯ ବାଲୀ ଲକ୍ଷଣୀ ଅତେ ହାଥୀ ଦିନ୍ଦ ଦି ହରେକ ବମ୍ବତ ଅତେ ଭାରେ ମୁଲ ଦେ କାଠ, ପିଁତଳ, ଲୋହ ଅତେ ମେଗମରମର ଦୀ ହରେକ ବମ୍ବତ ১৩ ଅତେ ଦାଲଚିନୀ, ମସାଲେ, ପୁପ, ମୁର, ଲୁବାଣ, ମେଅ, ତେଲ, ମେଦା, କଣକ, ଡିଗର, ଭେଡାଂ, ଘୋଡ଼େ ଅତେ ରଁଖ, ଗୁଲାମ ଅତେ ମନୁଖାଂ ଦୀଆଂ ଜାନାଂ ।

14 তেরে মনভাউিংডে ফল তেরে কোলেঁ দুৰ হো গাষে, সারীআঁ কীমতী অতে ভজকীলীআঁ ঘসতাং তেরে কোলেঁ জাংদীআঁ রহীআঁ, অতে হুণ কদে না লঁভটুরীআঁ!

15 ইন্দুঁ ঘসতাং দে ঘপারী জিহ়ে উহ দে রাহীঁ যনবান হোষে সন, উহ দে দুঁখ তঁ ডৰ দে মাৰে দুৰ খড়ে হো জাণগো অতে রেঁদিআঁ কুৱলাউিংডিআঁ আঁখণগো,

16 হাষে হাষে, ইম ঵ঁড়ী নগৱী নুঁ! জিহ়জী কতান, বেঁগাণী অতে লাল ঘসতৰ পহিনে সী, অতে সেনে, জবাহৰাং অতে মেতীআঁ দে নাল সিংগারী হোষী সী,

17 কিউঁ জে ঐনা সারা যন ইঁকে ঘঁটে বিঁচ বৰবাদ হো গিআ হৈ!। হৱেক মলাহাং দা সিৱকৰদা অতে হৱ কোষী জিহজা জহাজাং বিঁচ কিপৰে দিবৰদা হৈ অতে মলাহ অতে সমুদৰ উতে জিনে রেজী রেটী কমাউদে হন, সঁকে দুৰ খড়ে হোষে। **18** অতে উহ দে সজন দা যুঁআঁ দেখ কে চীকাং মাৰ উঠে অতে বেলে ভুষী কিহজা ইম ঵ঁড়ী নগৱী দে ঘৱৰণা হৈ? **19** অতে উহনাং আপণিআঁ সিৱাং বিঁচ যুজ্জ পাষী অতে রেঁদিআঁ কুৱলাউিংডিআঁ চীকাং মাৰ-মাৰ কে আধিআ, হাষে হাষে ইম ঵ঁড়ী নগৱী নুঁ! জিঁখে সাৰে সমুদৰী জহাজ ঘালে উহ দে যন দে রাহীঁ যানী হো গাষে! উহ তাং ইঁক ঘঁটে বিঁচ বৰবাদ হো গাষী! **20** হে সবৰগ অতে হে সেঁতো, রসূলে অতে নবীও, উহ দে উতে খুস্তী কৰে, কিউঁ জে পৰমেশ্বৰ নে নিআঁ কৰ কে তুহাড়া বদলা উস তে লৈ লিআ!

21 তাং ইঁক বলবান দৃত নে ইঁক পঁৰ ঘঁড়ে চঁকী দে পুজ ঘৱৰণা চুঁক কে সমুদৰ বিঁচ সুঁটিআ অতে আধিআ, ইমে তুৰাং উহ ঘঁড়ী নগৱী বাবুল জোৱ নাল ডেৰী জাবেৰী, অতে ঢেৰ কদে উহ দা পতা না লঁগোৱা! **22** রবাবীআঁ, গাবঁদীআঁ, ঘঁজলী ঘাউণ ঘালিআঁ দী অতে তুৰী টুকণ ঘালিআঁ দী অবাজ তেরে বিঁচ ঢেৰ কদে না সুটী জাবেৰী। কিমে পেষে দা কোষী কাৰিগৱ তেরে বিঁচ ঢেৰ কদে না লঁভোৱা। চঁকী দী অবাজ তেরে বিঁচ ঢেৰ কদে না সুটী জাবেৰী, **23** অতে দীবে দী রেষণী তেরে বিঁচ ঢেৰ কদী না চমকেৱী, লাজী অতে লাজে দী অবাজ তেরে বিঁচ ঢেৰ কদে না সুটী জাবেৰী। তেরে ঘপারী তাং ধৰতী দে মহাং পুৰখ সন, অতে সারীআঁ কৈমাং তেৰী জাদুগৱী নাল ভৱমাটীআঁ গাষীআঁ, **24** নালে নবীআঁ, সেঁতাং অতে

ਉਹਨਾਂ ਸਭਨਾਂ ਦਾ ਲਹੁ ਜਿਹੜੇ ਧਰਤੀ ਉੱਤੇ ਮਾਰੇ ਗਏ ਸਨ, ਉਹ ਦੇ ਵਿੱਚ ਪਾਇਆ ਗਿਆ!

19

1 ਇਸ ਤੋਂ ਬਾਅਦ ਮੈਂ ਸਵਰਗ ਵਿੱਚ ਵੱਡੀ ਭੀੜ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, ਹਲਲ੍ਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, **2** ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੁ ਦਾ ਬਦਲਾ ਉਹ ਦੇ ਹੋਂਖੋਂ ਲਿਆ। **3** ਉਹ ਦੂਜੀ ਵਾਰ ਬੋਲੇ, ਹਲਲ੍ਯਾਹ! ਉਹ ਦਾ ਧੂੰਆਂ ਜੁੱਗੋ-ਜੁੱਗ ਪਿਆ ਉੱਠਦਾ ਹੈ! **4** ਤਾਂ ਉਹ ਚੌਵੀ ਬਜ਼ੁਰਗ ਅਤੇ ਚਾਰ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲ੍ਯਾਹ!

ਲੇਲੇ ਦਾ ਵਿਆਹ

5 ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਆਈ, ਤੁਸੀਂ ਸੱਭੇ ਉਹ ਦੇ ਦਾਸੋਂ ਕੀ ਛੇਟੇ ਕੀ ਵੱਡੇ, ਜਿਹੜੇ ਉਸ ਦਾ ਡਰ ਮੰਨਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ! **6** ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਵਰਗੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਵਰਗੀ ਅਤੇ ਬੱਦਲ ਦੀਆਂ ਡਾਢੀਆਂ ਗਰਜ਼ਾਂ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, - ਹਲਲ੍ਯਾਹ! ਪ੍ਰਭੂ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ!

7 ਆਓ, ਅਸੀਂ ਅਨੰਦ ਕਰੀਏ ਅਤੇ ਖੁਸ਼ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। **8** ਇਹ ਉਸ ਨੂੰ ਬਖਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ।

9 ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ। **10** ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ। ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ। ਪਰਮੇਸ਼ੁਰ ਨੂੰ ਮੱਥਾ ਟੇਕ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦਾ ਆਤਮਾ ਹੈ।

ਸਫੇਦ ਘੋੜੇ ਦਾ ਸਵਾਰ

11 ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ “ਵੱਡਾਦਾਰ” ਅਤੇ “ਸੱਚਾ” ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ। **12** ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ। **13** ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ। **14** ਅਤੇ ਜਿਹੜੀਆਂ ਫੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ-ਮਗਰ ਆਉਂਦੀਆਂ ਹਨ। **15** ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਅ ਦੇ ਚੁਬੱਚੇ ਨੂੰ ਲਿਤਾੜਦਾ ਹੈ। **16** ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।”

17 ਮੈਂ ਇੱਕ ਦੁਤ ਨੂੰ ਸੁਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ! **18** ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ!

19 ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ। **20** ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ। ਇਹ ਦੇਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ! **21** ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਡੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ

ਨਾਲ ਰੱਜ ਗਏ ।

20

ਹਜ਼ਾਰ ਸਾਲ ਦਾ ਰਾਜ

¹ ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਸਵਰਗ ਤੋਂ ਉੱਤਰਦੇ ਵੇਖਿਆ । ² ਅਤੇ ਉਹ ਨੇ ਅਜਗਾਰ ਨੂੰ ਅਰਥਾਤ ਉਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ, ਫ਼ਿਝਾ ਅਤੇ ਹਜ਼ਾਰ ਸਾਲ ਤੱਕ ਉਹ ਨੂੰ ਜਕੜ ਰੱਖਿਆ । ³ ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਬੰਦ ਕਰਕੇ ਉਹ ਦੇ ਉੱਤੇ ਮੋਹਰ ਲਾਈ ਜੋ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ, ਜਿਨ੍ਹਾਂ ਚਿਰ ਹਜ਼ਾਰ ਸਾਲ ਪੂਰਾ ਨਾ ਹੋ ਜਾਵੇ । ਇਸ ਤੋਂ ਬਾਅਦ ਜ਼ਰੂਰੀ ਹੈ ਭਈ ਉਹ ਥੋੜ੍ਹੇ ਸਮਾਂ ਲਈ ਛੱਡਿਆ ਜਾਵੇ ।

⁴ ਮੈਂ ਸਿੰਘਾਸਣ ਵੇਖੇ ਅਤੇ ਉਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਂ ਕਰਨ ਦਾ ਉਹਨਾਂ ਨੂੰ ਅਧਿਕਾਰ ਦਿੱਤਾ ਗਿਆ ਅਤੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਵੇਖਿਆ, ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਡੇ ਗਏ ਸਨ ਅਤੇ ਜਿਨ੍ਹਾਂ ਉਸ ਦਰਿੰਦੇ ਦੀ ਜਾਂ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਅਗਿਆ ਸੀ । ਉਹ ਜਿਉਂਦੇ ਹੋ ਗਏ ਅਤੇ ਹਜ਼ਾਰ ਸਾਲ ਮਸੀਹ ਦੇ ਨਾਲ ਰਾਜ ਕਰਦੇ ਰਹੇ । ⁵ ਬਾਕੀ ਦੇ ਮੁਰਦੇ ਹਜ਼ਾਰ ਸਾਲ ਦੇ ਪੂਰੇ ਹੋਣ ਤੱਕ ਜਿਉਂਦੇ ਨਾ ਹੋਏ । ਇਹ ਪਹਿਲਾ ਮੁਰਦਿਆਂ ਦਾ ਜੀ ਉੱਠਣਾ ਹੈ । ⁶ ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲਾ ਮੁਰਦਿਆਂ ਦੇ ਜੀ ਉੱਠਣ ਵਿੱਚ ਸ਼ਾਮਿਲ ਹੈ! ਇਹਨਾਂ ਉੱਤੇ ਦੂਸਰੀ ਮੌਤ ਦਾ ਕੁਝ ਵੱਸ ਨਹੀਂ ਸਗੋਂ ਉਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਸਾਲ ਰਾਜ ਕਰਨਗੇ ।

ਸ਼ੈਤਾਨ ਦਾ ਵਿਨਾਸ

⁷ ਜਦ ਉਹ ਹਜ਼ਾਰ ਸਾਲ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ । ⁸ ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੇ ਚਾਰਾਂ ਕੋਨਿਆਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਉਹਨਾਂ ਨੂੰ ਯੁੱਧ ਲਈ ਇਕੱਠੀਆਂ ਕਰੇ । ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ । ⁹ ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਸਵਰਗ ਉੱਤੋਂ ਅੱਗ ਉਤਰੀ ਜਿਸ ਨੇ ਉਹਨਾਂ ਨੂੰ ਭਸਮ

ਕਰ ਦਿੱਤਾ! 10 ਅਤੇ ਸ਼ੈਤਾਨ ਜਿਸ ਨੇ ਉਹਨਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਥੀ ਹੈ ਅਤੇ ਉਹ ਰਾਤ-ਦਿਨ ਜੁੱਗੋ-ਜੁੱਗ ਕਸ਼ਟ ਭੋਗਣਗੇ।

ਵੱਡਾ ਚਿੱਟਾ ਸਿੰਘਾਸਣ ਅਤੇ ਆਖਰੀ ਨਿਆਂ

11 ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਸ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਭੱਜ ਗਏ ਅਤੇ ਉਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ। 12 ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੇਟੇ ਸਿੰਘਾਸਣ ਦੇ ਅੱਗੇ ਖੜ੍ਹੇ ਵੇਖਿਆ, ਅਤੇ ਪੇਖੀਆਂ ਖੇਲੀਆਂ ਗਈਆਂ ਅਤੇ ਇੱਕ ਹੋਰ ਪੇਖੀ ਜਿਹੜੀ ਜੀਵਨ ਦੀ ਪੇਖੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਂ ਪੇਖੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ। 13 ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੌਜ਼ ਦਿੱਤੇ, ਮੌਤ ਅਤੇ ਪਤਾਲ ਨੇ ਉਹਨਾਂ ਨੂੰ ਦੇ ਦਿੱਤਾ ਜੋ ਉਸ ਵਿੱਚ ਸਨ, ਅਤੇ ਹਰੇਕ ਦਾ ਨਿਆਂ ਉਹ ਦੇ ਕੰਮਾਂ ਅਨੁਸਾਰ ਕੀਤਾ ਗਿਆ। 14 ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਜੀ ਮੌਤ ਹੈ ਅਰਥਾਤ ਅੱਗ ਦੀ ਝੀਲ। 15 ਅਤੇ ਜੇਕਰ ਕਿਸੇ ਦਾ ਨਾਮ ਜੀਵਨ ਦੀ ਪੇਖੀ ਵਿੱਚ ਲਿਖਿਆ ਹੋਇਆ ਨਾ ਮਿਲਿਆ, ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।

21

ਨਵਾਂ ਆਕਾਸ਼ ਅਤੇ ਨਵੀਂ ਧਰਤੀ

1 ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ। 2 ਅਤੇ ਮੈਂ ਪਵਿੱਤਰ ਨਗਰੀ ਨਵੀਂ ਯ਼ਰੂਸ਼ਲਾਮ ਨੂੰ ਪਰਮੇਸ਼ੁਰ ਦੇ ਕੋਲੋਂ ਅਕਾਸ਼ ਤੋਂ ਉਤਰਦੀ ਹੋਈ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸਿੰਗਾਰੀ ਹੋਈ ਹੋਵੇ। 3 ਅਤੇ ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਕਿ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਉਹਨਾਂ ਦਾ ਪਰਮੇਸ਼ੁਰ ਹੋ ਕੇ ਉਹਨਾਂ ਦੇ ਨਾਲ ਰਹੇਗਾ। 4 ਅਤੇ ਉਹ ਉਹਨਾਂ ਦੀਆਂ ਅੱਖੀਆਂ ਤੋਂ ਹਰੇਕ ਹੰਡੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਢੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, 5 ਅਤੇ ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਬੋਲਿਆ, ਵੇਖ,

মেঁ সভ কুশ নদাং বণাউঁদা হাং, অতে উস নে আখিআ, লিখ, কিউঁ জে
ইহ বচন বিস্তাসয়েগ অতে সঁচ হন। ⁶ অতে উস নে মেনুঁ আখিআ, হো
গিআ হৈ! মেঁ অলঢা অতে উমেগা, আদ অতে অঁত হাং। জিহজ্ঞা তিহাইআ
হৈ, মেঁ উহ নুঁ অঁমিত জল দে সেতে বিঁচে মুদ্বত পিআবাংরা। ⁷ জিহজ্ঞা
জিঁতণ বালা হৈ উহ ইনুঁ পদারষাং দা অপিকাৰী হোবেগা অতে মেঁ উহ
দা পৰমেসুৰ হোবাংরা অতে উহ মেৰা পুঁতৱ হোবেগা। ⁸ পৰ ডৰাকলাং,
অবিস্তাসীআঁ, পিণাউণিআঁ, খুনীআঁ, হৰামকাৰাং, জাদুগৰাং, মুৰতী
পুজকাং অতে সারিআঁ ঝুঠিআঁ দা হিঁসা উস ঝীল বিঁচ হোবেগা, জিহজ্ঞী
অঁগ অতে রঁপক নাল বলদী হৈ! ইহ দুজী মেঁত হৈ।

নদাং যুৱাস্তলম

⁹ জিনুঁ সেঁতাং দুতাং কোল উহ সেঁত কটেৰে সন অতে জিহজ্ঞে আখরী সেঁত
মহাংমাৰীআঁ নুঁ লখে হোঁ সন, উহনাং বিঁচে ইঁক নে আ কে মেৰে নাল গৱল
কীতী কি ইঁঘৰ আ, মেঁ তৈনুঁ লাজ্জী বিখাবাং জিহজ্ঞী লেলে দী পতনী হৈ।
¹⁰ তাং উহ মেনুঁ আতমা বিঁচ ইঁক দেঁড়ে অতে উঁচে পহাড় উঁতৈ লৈ গিআ অতে
উস নে উহ পথিঁতৱ নগৰী যুৱাস্তলম পৰমেসুৰ কোলেঁ সবৰগা তেঁ উঁতৱদী
মেনুঁ বিখাঈ, জিহ দে বিঁচ পৰমেসুৰ দা তেজ সী। ¹¹ উহ দী জেত অঁত
ভৰে মুঁল দে জবাহৰ ঵ৰগী সী অৱশাত পুখৰাজ পঁখৰ জিহী জে বলেৱ
দী তুৰুঁ নিৰমল হোবে। ¹² অতে উহ দী দেঁড়ী অতে উঁচী স্থিৰপনাহ হৈ অতে
উহ দে বারাং দৰবাজ্জো হন অতে উহনাং দৰবাজিআঁ উঁতৈ বারাং দৃত। অতে
উহনাং উঁতৈ নাম লিখে হোঁ সন, জিহজ্ঞে ইসৰাএল দে দেৰ্ম দে বারাং গোতাং
দে নাম হন। ¹³ পুৱৰ দেঁল তিন দৰবাজ্জো অতে পঁছম দেঁল তিন দৰবাজ্জো
অতে দেখণ দেঁল তিন দৰবাজ্জো অতে উঁতৱ দেঁল তিন দৰবাজ্জো হন। ¹⁴ অতে
উস নগৰী দী স্থিৰপনাহ দীআঁ বারাং নীহাং হন অতে উহনাং উঁতৈ লেলে
দে বারাং রমুলাং দে নাম হন। ¹⁵ মেৰে নাল জিহজ্ঞা গৱলাং কৰদা সী উহ দে
কোল ইঁক নাপ অৱশাত ইঁক সেনে দা কানা সী ভদী উহ উস নগৰী দী
অতে উহ দে দৰবাজিআঁ দী অতে উহ দী স্থিৰপনাহ দী মিণতী কৰে।
¹⁶ অতে উহ নগৰী চেৰস বষ্টী হোষী হৈ অতে জিনী উহ দী চেঁজ্জাঈ উনী
গী উহ দী লঁবাঈ হৈ। অতে উস নে নগৰী নুঁ কানে নাল মিণিআ অতে
পেঁদৰাং সেঁ মীল নিঁকলী উহ দী লঁবাঈ অতে চুজ্জাঈ অতে উচাঈ ইঁকে

জিহী হৈ । ১৭ অতে উস নে উহ দী স্থাহিরপনাহ নুঁ মনুঁখ দে অরথাত দুত দে নাপ দে অনুমার মিণিআ অতে ইঁক মেঁ চুতালী হঁ খ নিঁকলী । ১৮ অতে উহ দী স্থাহিরপনাহ দী চিটাণ্ডী যস্থব দী সী অতে উহ নগরী সাফ্ব স্থীম্পে দে ঵াংগুঁ সুঁয মেনে দী সী । ১৯ উস নগরী দী স্থাহিরপনাহ দীআঁ নীহাঁ হৈ পুরকাৰ দে জডাহুৱ নাল জড়ীআঁ হোষ্টীআঁ সনু । পহিলী নীহু যস্থব দী সী, দুজী নীলম দী, তীজী দুয়ীয়া অকীক দী, চেঁবী পেনে দী । ২০ পঁজদৰ্বী সুলেমানী দী, ছেব্বী লাল অকীক দী, সঁতদৰ্বী জ়বুজদ দী, অঁঠদৰ্বী বৈরুজ দী, নেব্বী সুনহিলে দী, দসদৰ্বী হৈ অকীক দী, গিআৰুবৰ্বী জ়কুৰন দী, বারুবৰ্বী কটহলে দী । ২১ অতে বারাং দৰবাজ্জে বারাং মেতী সন । ইঁক-ইঁক দৰবাজ্জা ইঁক-ইঁক মেতী দা সী, অতে উস নগরী দা চেঁক নিৰমল স্থীম্পে ঘৰগা সুঁয মেনে দা সী । ২২ মেঁ উস বিঁচ কেষী হৈকল না দেখী কিউঁ জে পুৰু পুৰমেসুৰ সুৰ স্থকতীমান অতে লেলা উহ দী হৈকল হৈ । ২৩ অতে উস নগরী নুঁ সুৰজ দী কুশ লেংজ নৰ্হী, না চেঁচৰমা দী কি উহ উস উতো চমকণ কিউঁ জে পুৰমেসুৰ দে তেজ নে উহ নুঁ চানণ কীতা অতে লেলা উহ দী জেত হৈ । ২৪ অতে কৌমাং উহ দে চানণ দে আসৱে দ্বিৰনৰীআঁ অতে যৱতী দে রাজে আপণা পুত্রাপ উস বিঁচ লিআুঠো । ২৫ অতে উহ দে দৰবাজ্জে দিন নুঁ কদে বংস না হৈণগো কিউঁ জে রত তাঁ উঁখে হৈলী হী নৰ্হী । ২৬ অতে উহ কৌমাং দা পুত্রাপ অতে মাণ উস বিঁচ লিআুঠো । ২৭ পুর কেষী অপিবিঁতু দ্বসত জাঁ কেষী ঘিণাউঠে কৰ্ম কৰন দ্বালা অতে ঝুঠা কৰ্ম কৰন দ্বালা উস বিঁচ কদে না দ্বেঁগা পুর কেৱল উহ জিহনাং দে নাম লেলে দী জীবন দী পেঁচী বিঁচ লিখে হৈছে হন ।

22

১ উস নে অঁম্বুত জল দী ইঁক নদী বালেৱ বাংগুঁ সাফ্ব পুৰমেসুৰ অতে লেলে দে সিংঘাসণ বিঁচে নিঁকলদী, উস নগরী দে চেঁক দে বিচকাৰ মেনুঁ বিখাণ্ডী । ২ উস নদী দে দেনাং কিনারিআঁ উতো জীবন দা বিরক্ষ হৈ, জিস নুঁ বারাং পুৰকাৰ দে ঢল লঁগাদে হন অতে উহ হৈ মহীনে আপণা ঢল দিঁদা হৈ, অতে উস বিরক্ষ দে পঁত কৌমাং দে ইলাজ দে লধী হন । ৩ অতে হুণ অগাৰাং নুঁ কেষী সুৰাপ না হৈবেগা অতে পুৰমেসুৰ অতে লেলে দা সিংঘাসণ উস বিঁচ হৈবেগা অতে উহ দে দাস উহ দী বংসৰী কৰনগো । ৪ অতে উহ

দা দরস্তণ পাউণ্ঠো অতে উহ দা নাম উহনাং দে মঁখিআং উঁতে হোবেগা।
 ৫ অতে হুণ অগাহাং নুঁ রাত না হোবেগী অতে উহনাং নুঁ দীবে দী হোস্তনী সর্গে
 সুরজ দে চান্ট দী কুশ জুরুত নৰ্হি কিউ জে পুঁ পরমেসুর উহনাং নুঁ
 চান্ট দেবেগা, অতে উহ জুঁগো-জুঁগ রাজ করনগো।

যিমু দা দুষ্বারা আউণ্ঠা

৬ ঢের উস নে মেনুঁ আধিআ, ইহ বচন বিস্তাসয়েগ অতে সঁচ হন
 অতে পুঁ নে জিহজ্ঞা নবীআং দে আতমিআং দা পরমেসুর হৈ আপণা দুত
 ভেজিআ, জে জিহজ্ঞীআং গঁলাং ছেতী হোটীআং হন সে আপণিআং দাসাং নুঁ
 বিখব্বে। ৭ **বেঁখ, মেঁ ছেতী আওঁদা হাং! যঁন উহ জিহজ্ঞা ইস পেঁচী দে অর্গিম
 বাক দীআং গঁলাং দী পালনা করদা হৈ!**

৮ মেঁ যুহন্দা উহ হাং জিস নে ইনুঁ গঁলাং নুঁ সুষ্টিআ অতে দেবিআ, অতে
 জড়ে মেঁ সুষ্টিআ অতে দেবিআ তাং মেঁ মঁছা টেকণ লষ্টী ডিঙ্গ কে উস দুত দে
 পেরাং উঁতে জা পিআ জিস নে মেনুঁ ইহ গঁলাং বিখাঈআং সন। ৯ তাং উস
 মেনুঁ আধিআ ভষ্টী ইস তরুঁ না কর! মেঁ তাং তেরে অতে নবীআং দে জে তেরে
 ভরা হন অতে উহনাং দে জিহজ্ঞে ইস পেঁচী দীআং গঁলাং দী পালনা করদে
 হন, নাল দা দাস হাং। পরমেসুর নুঁ মঁছা টেক!

১০ তাং উস মেনুঁ আধিআ কি ইস পেঁচী দে অর্গিম বাক দীআং বাণীআং
 উঁতে মেহর না লা, কিউ জে সমাং নেঁজে হৈ! ১১ জিহজ্ঞা কুয়রমী হৈ উহ
 অগাহাং নুঁ কুয়রম করী জাএ অতে জিহজ্ঞা অসুঁষ্য হৈ উহ অগাহাং নুঁ অসুঁষ্য
 হোষ্টী জাএ অতে জিহজ্ঞা যরমী হৈ উহ অগাহাং নুঁ যরম করী জাএ অতে
 জিহজ্ঞা পবিঁত্তর হৈ উহ অগাহাং নুঁ পবিঁত্তর হোষ্টী জাএ। ১২ **বেঁখ, মেঁ ছেতী
 আওঁদা হাং অতে হোকে মনুঁ নুঁ উস দে কেমাং অনুসার দেণ লষ্টী ঢল
 মেরে কেল হৈ।** ১৩ মেঁ অলঢ়া অতে ওভেগা, পহিলা অতে পিছলা, আদ অতে
 অঁত হাং। ১৪ যঁন উহ জিহজ্ঞে আপটে বসতর যে লেঁদে হন ভষ্টী উহনাং নুঁ
 জীবন দে বিরছ দে উঁতে হঁক হোবে অতে উহ দরবাজিআং রাহীঁ উস নগরী
 দে অঁদৰ জাণ। ১৫ বাহু হন কুঁতে, জাদুগুর, হুমকার, খুনী, মুরতী
 পুঁজুক অতে হু কেষ্টী জিহজ্ঞা শুঠ নুঁ পস্ত করদা অতে কমাওঁদা হৈ।

16 মেঁ যিসু নে কলীমিয়াওঁ দে লষ্টী ইন্দুঁ গঁলঁ দী গবাহী দেণ নুঁ
তুহাডে কোল আপণা দুত ভেজিআ হৈ। মেঁ দাউিৎ দী জড় অতে অংস রঁ। মেঁ
সদের দা চমকদা তারা হঁ।

17 আতুমা অতে লাঙ্গী আখদী হৈ, আচি! জিহঙ্গা সুণ্দা হোবে উহ আখে
আচি! অতে জিহঙ্গা তিহাইআ হোবে উহ আবে। জিহঙ্গা চাহে উহ অভিতু
জল মুদ্রত লবে।

18 মেঁ হৱ এইক দে অংগো জিহঙ্গা ইস পেঁচী দে অর্গিম দ্বাক দীআঁ লিখতাঁ
সুণ্দা হৈ, গবাহী দিঁদা হঁ। জে কোষ্টী ইন্দুঁ বিঁচ কুশ দ্ব্যাবে তাঁ উহ
মহাংমারীআঁ জিহঙ্গীআঁ ইস পেঁচী বিঁচ লিখীআঁ হোষীআঁ হন, পরমেসুর
উস উতে দ্ব্যাদ্বেরা। **19** অতে জে কোষ্টী ইস অর্গিম দ্বাক দী পেঁচী দীআঁ
লিখতাঁ বিঁচে কুশ ঘটাবে তাঁ জীবন দে বিরছ তেঁ অতে পবিঁতুর নগরী বিঁচে
অরধাত উন্দুঁ গঁলঁ বিঁচে জিহঙ্গীআঁ ইস পেঁচী বিঁচ লিখীআঁ হোষীআঁ
হন, পরমেসুর উহ দা হিঁসা ঘটাদ্বেরা।

20 জিহঙ্গা ইন্দুঁ গঁলঁ দী গবাহী দিঁদা হৈ উহ আখদা হৈ কি **হঁ**, মেঁ
ছেঁতী আউঁদা হঁ। আমীন। হে পুতু যিসু, আচি!

21 পুতু যিসু দী কিরপা সেঁতাঁ দে উতে হোবে। আমীন।

**ਇੰਡੀਅਨ ਰਿਵਾਇਜ਼ਡ ਵਰਜਨ (IRV) - ਪੰਜਾਬੀ
The Indian Revised Version Holy Bible in the Eastern
Punjabi language of India (BCS 2017)**

copyright © 2017 Bridge Connectivity Solutions

Language: ਪੰਜਾਬੀ (Panjabi, Eastern)

Contributor: Bridge Connectivity Solutions Pvt. Ltd.

Status of the project:

- Stage 1 - Initial Drafting by Mother Tongue Translators – Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

- You include the above copyright and source information.
- If you make any changes to the text, you must indicate that you did so in a way that makes it clear that the original licensor is not necessarily endorsing your changes.
- If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2020-02-11

PDF generated using Haiola and XeLaTeX on 11 Nov 2022 from source files
dated 29 Jan 2022

cd7c015e-4054-5fc3-99ad-dacf629d4ee1